

# ਇਤਿਹਾਸ ਦੇ ਤਿੰਨ ਸਭ ਤੋਂ ਖਾਸ ਦਿਨ

## ਬਾਈਬਲ ਪਾਠ #41

VII. ਯਿਸੂ ਦੀ ਸੇਵਕਾਈ ਦਾ ਅਖਰੀ ਹਫਤਾ (ਚੱਲਦਾ)।

ਗ. ਸੁੱਕਰਵਾਰ\*: ਯਿਸੂ ਦੀ ਮੌਤ ਦਾ ਦਿਨ (ਚੱਲਦਾ)।

10. ਯਿਸੂ ਦੀ ਦੇਹ ਨੂੰ ਦਫਨਾਉਣਾ।

ਉ. ਉਸ ਦੀ ਮੌਤ ਤੇ ਵਿਚਾਰ ਕੀਤਾ ਗਿਆ (ਮੱਤੀ 27:55, 56; ਮਰਕੁਸ 15:40, 41; ਲੁਕਾ 23:49)।

ਅ. ਉਸ ਦੀ ਮੌਤ ਦੀ ਤਸਦੀਕ ਕੀਤੀ ਗਈ (ਯੂਹੰਨਾ 19:31–37)।

ਏ. ਉਸ ਦੀ ਦੇਹ ਦਫਨਾਈ ਗਈ (ਮੱਤੀ 27:57–60; ਮਰਕੁਸ 15:42–46; ਲੁਕਾ 23:50–54; ਯੂਹੰਨਾ 19:38–42)।

ਸ. ਉਸ ਦਾ ਦਫਨਾਇਆ ਜਾਣਾ ਵਿਚਾਰਿਆ ਗਿਆ (ਮੱਤੀ 27:61; ਮਰਕੁਸ 15:47; ਲੁਕਾ 23:55, 56ਉ)।

ਘ. ਸਨਿੱਚਰਵਾਰ: ਯਿਸੂ ਦੀ ਮੌਤ ਤੋਂ ਅਗਲਾ ਦਿਨ।

1. ਉਸ ਦੇ ਚੇਲੇ: ਸਹਿਮੇ ਹੋਏ (ਲੁਕਾ 23:56ਅ; ਵੇਖੋ ਯੂਹੰਨਾ 20:19ਉ)।

2. ਉਸ ਦੇ ਦੁਸ਼ਮਣ: ਫਿਕਰਮੰਦ (ਮੱਤੀ 27:62–66)।

VIII. ਯਿਸੂ ਦਾ ਜੀ ਉੱਠਣਾ, ਵਿਖਾਈ ਦੇਣਾ ਅਤੇ ਉੱਪਰ ਉਠਾਇਆ ਜਾਣਾ।

ਉ. ਐਤਵਾਰ: ਯਿਸੂ ਦੇ ਜੀ ਉੱਠਣ ਦਾ ਦਿਨ।

1. ਖਾਲੀ ਕਬਰ।

ਉ. ਔਰਤਾਂ ਅਤੇ ਖਾਲੀ ਕਬਰ (ਮੱਤੀ 28:1–8; ਮਰਕੁਸ 16:1–9; ਲੁਕਾ 24:1–11; ਵੇਖੋ ਲੁਕਾ 24:22–24; ਯੂਹੰਨਾ 20:1)।

## ਜਾਣ ਪਛਾਣ

ਸਾਡਾ ਪਿਛਲਾ ਪਾਠ ਯਿਸੂ ਦੀ ਮੌਤ ਨਾਲ ਖਤਮ ਹੋਇਆ ਸੀ। ਉਸ ਦੀ ਮੌਤ ਜਿਸ ਨਾਲ ਸਾਡੀ ਮੁਕਤੀ ਸੰਭਵ ਹੁੰਦੀ ਹੈ (ਰੋਮੀਆਂ 5:10) ਇੰਜੀਲ ਦੇ ਤਿੰਨ ਬੁਨਿਆਦੀ ਤੱਥਾਂ ਵਿੱਚੋਂ ਇਕ ਹੈ (1 ਕੁਰਿੰਧੀਆਂ 15:1, 3)। ਉਸ ਦਾ ਦਫਨਾਇਆ ਜਾਣਾ ਅਤੇ ਉਸ ਦਾ ਜੀ ਉੱਠਣਾ ਹੋਰ ਤੱਥ ਹਨ (1 ਕੁਰਿੰਧੀਆਂ 15:4)।<sup>1</sup> ਇਸ ਪਾਠ ਦੀ ਸੁਰੂਆਤ ਸਲੀਬ ਤੇ ਯਿਸੂ ਦੇ ਆਖਰੀ ਵੇਰਵਿਆਂ ਨਾਲ ਹੋਵੇਗੀ, ਜਿਸ ਵਿਚ ਇਕ ਨਵੀਂ ਕਬਰ ਵਿਚ ਉਸ ਦੇ ਦਫਨਾਏ ਜਾਣ ਬਾਰੇ ਦੱਸਿਆ ਜਾਵੇਗਾ ਅਤੇ ਇਸ ਦੀ ਸਮਾਪਤੀ ਉਸ ਦੇ ਜੀ ਉੱਠਣ ਦੇ ਸੁਰੂਆਤੀ ਦ੍ਰਿਸ਼ਾਂ ਨਾਲ ਹੋਵੇਗੀ। ਇਸ ਅਧਿਐਨ ਵਿਚ ਸੁੱਕਰਵਾਰ ਦੇ ਆਖਰੀ ਘੰਟਿਆਂ, ਜਦ ਮਸੀਹ ਦੀ ਮੌਤ ਹੋਈ; ਸਨਿੱਚਰਵਾਰ ਜਦ ਉਸ ਦੀ ਦੇਹ ਕਬਰ ਵਿਚ ਰੱਖੀ ਗਈ ਸੀ ਅਤੇ ਐਤਵਾਰ ਜਦ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਸੀ, ਦੀ

ਗੱਲ ਦੱਸੀ ਜਾਵੇਗੀ। ਇਨ੍ਹਾਂ ਤਿੰਨਾਂ ਦਿਨਾਂ ਵਿਚ ਹੋਣ ਵਾਲੀਆਂ ਗੱਲਾਂ ਤੇ ਸਾਡੀ ਉਮੀਦ ਦਾ ਸਾਰ ਹੋਣ ਕਰਕੇ ਇਨ੍ਹਾਂ ਤਿੰਨਾਂ ਦਿਨਾਂ ਦੀ ਇਤਿਹਾਸ ਵਿਚ ਖਾਸ ਥਾਂ ਹੈ।

**ਸੁੱਕਰਵਾਰ ਦਾ ਆਖਰੀ: ਨਿਰਾਸ਼ਾ ਭਰਿਆ ਸਮਾਂ**  
**(ਮੱਤੀ 27:55-61; ਮਰਕੁਸ 15:40-47;**  
**ਲੁਕਾ 23:49-56ਓ; ਯੂਹੇਨਾ 19:31-42)**

### ਵਿਸ਼ਵਾਸੀ ਔਰਤਾਂ

ਪਿਛਲੇ ਪਾਠ ਵਿਚ ਅਸੀਂ ‘‘ਯਿਸੂ ਦੀ ਸਲੀਬ ਕੋਲ ਖਲੋਤੀਆਂ’’ ਚਾਰ ਔਰਤਾਂ ਨੂੰ ਵੇਖਿਆ ਸੀ ਜਿਨ੍ਹਾਂ ਵਿੱਚੋਂ ਉਸ ਦੀ ਮਾਤਾ; ਉਸ ਦੀ ਮਾਤਾ ਦੀ ਭੈਣ (ਸ਼ਾਇਦ ਸਲੋਮੀ) ਮਰੀਆਮ, ਕਲੋਪਾਸ ਦੀ ਪਤਨੀ ਅਤੇ ਮਰੀਆਮ ਮਗਦਲੀਨੀ (ਯੂਹੇਨਾ 19:25)। ਸਾਮਿਲ ਸਨ<sup>12</sup> ਜਦ ਯੂਹੇਨਾ ਮਸੀਹ ਦੀ ਮਾਤਾ ਨੂੰ ਉੱਥੋਂ ਲੈ ਗਿਆ (ਯੂਹੇਨਾ 19:27), ਤਾਂ ਹੋਰ ਔਰਤਾਂ ਭੀੜ ਵਿਚ ਚਲੀਆਂ ਗਈਆਂ। ਪਾਠ ਦੇ ਸ਼ੁਰੂ ਵਿਚ ਅਸੀਂ ਪੜ੍ਹਦੇ ਹਾਂ:

ਉੱਥੇ [ਗਲਗਥਾ ਤੇ] ਬਹੁਤ ਤੀਵੀਆਂ ਦੂਰੋਂ ਵੇਖ ਰਹੀਆਂ ਸਨ ਜਿਹੜੀਆਂ ਯਿਸੂ ਦੇ ਨਾਲ ਗਲੀਲ ਤੋਂ ਉਹ ਦੀ ਟਹਿਲ ਸੇਵਾ ਕਰਦੀਆਂ ਆਈਆਂ ਸਨ। ਉਨ੍ਹਾਂ ਵਿਚ ਮਰੀਆਮ ਮਗਦਲੀਨੀ ਅਤੇ ਯਾਕੂਬ ਅਰ ਯੋਸੇਸ ਦੀ ਮਾਤਾ ਮਰੀਆਮ [ਕਲੋਪਾਸ ਦੀ ਪਤਨੀ] ਅਤੇ [ਸਲੋਮੀ] ਜ਼ਬਦੀ ਦੇ ਪੁੱਤਰਾਂ ਦੀ ਮਾਤਾ ਸੀ (ਮੱਤੀ 27:55, 56; ਵੇਖੋ ਮਰਕੁਸ 15:40, 41; ਲੁਕਾ 23:49)।

ਇਹ ਖਾਸ ਔਰਤਾਂ ਜਿਨ੍ਹਾਂ ਨੇ ਗਲੀਲ ਵਿਚ ਪ੍ਰਭੂ ਦੀ ਸੇਵਾ ਕੀਤੀ ਸੀ (ਮਰਕੁਸ 15:41; ਵੇਖੋ ਲੁਕਾ 8:2, 3), ਉਸ ਦੀ ਮੌਤ ਵੇਲੇ ਉਸ ਨੂੰ ਛੱਡ ਕੇ ਨਹੀਂ ਗਈਆਂ ਸਨ। ਉਹ ਅਖੀਰ ਤਕ ਸਲੀਬ ਦੇ ਕੋਲ ਹੀ ਸਨ ਅਤੇ ਕਬਰ ਤੇ ਸਭ ਤੋਂ ਪਹਿਲਾਂ ਪਹੁੰਚੀਆਂ ਸਨ। ਘੱਟੋਂ ਘੱਟ ਇਨ੍ਹਾਂ ਵਿੱਚੋਂ ਦੋਂ ਉਸ ਦੀ ਮੌਤ (ਮੱਤੀ 27:55, 56; ਮਰਕੁਸ 15:40, 41), ਉਸ ਦੇ ਦਫ਼ਨਾਏ ਜਾਣ (ਮੱਤੀ 27:61; ਮਰਕੁਸ 15:47; ਲੁਕਾ 23:55), ਅਤੇ ਉਸ ਦੇ ਜੀ ਉੱਠਣ ਦੀਆਂ ਗਵਾਹ ਸਨ (ਮੱਤੀ 28:1-10)।

### ਬੇਅਸੂਲੇ ਆਗੂ

ਯਿਸੂ ਦੀ ਮੌਤ ਸੁਰਜ ਡੱਬਣ ਤੋਂ ਕੁਝ ਘੰਟੇ ਪਹਿਲਾਂ ਤਕ ਰੀਬਨ 3:00 ਵਜੇ ਸ਼ਾਮ ਨੂੰ ਹੋਈ (ਵੇਖੋ ਮੱਤੀ 27:45-50), ਜੋ ਸੱਬਤ ਦੇ ਦਿਨ ਦੀ ਸ਼ੁਰੂਆਤ ਹੋਣੀ ਸੀ। ਇਕ ਨਵੇਂ ਦਿਨ ਦੇ ਆਉਣ ਦਾ ਅੰਦਾਜ਼ਾ ਲਾਉਂਦੇ ਹੋਏ, ‘‘ਯਹੂਦੀਆਂ [ਯਹੂਦੀ ਆਗੂਆਂ] ਨੇ ਇਸ ਲਈ ਜੋ ਉਹ ਤਿਆਰੀ ਦਾ ਦਿਨ ਸੀ ਪਿਲਾਤੁਸ ਅੱਗੇ ਬੇਨਤੀ ਕੀਤੀ ਭਈ ਉਨ੍ਹਾਂ ਦੀਆਂ ਲੱਤਾਂ ਤੋਂ ਜਾਣ ਅਤੇ ਉਹ ਉਤਾਰੇ ਜਾਣ ਤਾਂ ਜੋ ਲੋਥਾਂ ਸੱਬਤ ਦੇ ਦਿਨ ਸਲੀਬ ਉੱਤੇ ਨਾ ਰਹਿਣ ਕਿਉਂ ਜੋ ਉਸ ਸੱਬਤ ਦਾ ਦਿਨ ਇਕ ਵੱਡਾ ਦਿਨ ਸੀ’’ (ਯੂਹੇਨਾ 19:31)। ਇਹ ਆਇਤ ਕਾਫ਼ੀ ਲੰਮੀ ਹੈ, ਇਸ ਕਰਕੇ ਇਸ ਦੀ ਵਿਆਖਿਆ ਕਰਨੀ ਬਣਦੀ ਹੈ:

‘‘ਤਿਆਰੀ ਦਾ ਦਿਨ।’’ ਸੱਬਤ ਤੋਂ ਪਹਿਲਾਂ ਦਾ ਦਿਨ (ਛੇਵਾਂ ਦਿਨ, ਅੰਦਾਜ਼ਨ ਸਾਡੇ ਸੁੱਕਰਵਾਰ ਵਾਂਗ) ਸੱਬਤ (ਸਤਵਾਂ ਦਿਨ, ਸੁੱਕਰਵਾਰ ਵਾਂਗ) ਤਿਆਰੀ ਦਾ ਦਿਨ ਸੀ।

ਤਾਂ ਜੋ ਲੋਥਾਂ ਸੱਬਤ ਵਾਲੇ ਦਿਨ ਸਲੀਬ ਉੱਤੇ ਨਾ ਰਹਿਣ/ਸ਼ਰਾ ਦਾ ਕਹਿਣਾ ਸੀ:

ਜੇ ਕਿਸੇ ਮਨੁੱਖ ਉੱਤੇ ਅਸਿਹਾ ਪਾਪ ਆ ਜਾਵੇ ਜੋ ਮੌਤ ਜੋਗ ਹੋਵੇ ਅਤੇ ਉਹ ਮਾਰਿਆ ਜਾਵੇ ਅਤੇ ਤੁਸੀਂ ਉਹਨੂੰ ਰੁੱਖ ਉੱਤੇ ਟੰਗ ਦਿਓ ਤਾਂ ਤੁਸੀਂ ਸਾਰੀ ਰਾਤ ਉਸ ਦੀ ਲੋਬ ਰੁੱਖ ਉੱਤੇ ਟੰਗੀ ਹੋਈ ਨਾ ਰਹਿਣ ਦਿਓ, ਪਰ ਤੁਸੀਂ ਉਹਨੂੰ ਉਸੇ ਦਿਨ ਦੱਬ ਦਿਓ ਕਿਉਂ ਜੋ ਜਿਹੜਾ ਟੰਗਿਆ ਜਾਵੇ ਉਹ ਪਰਮੇਸ਼ੁਰ ਦਾ ਸਰਾਪੀ ਹੈ। ਤੁਸੀਂ ਅਪਣੀ ਜਾਮੀਨ ਨੂੰ ਜਿਹੜੀ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਮਿਲਖ ਵਿਚ ਦੇਣ ਵਾਲਾ ਹੈ ਭ੍ਰਿਸ਼ਟ ਨਾ ਕਰੋ (ਵਿਵਸਥਾਸਾਰ 21:22, 23; ਵੇਖੋ ਯਹੋਸ਼ੁਆ 8:29; 10:26, 27)।

ਇਸ ਆਇਤ ਵਿਚ ‘‘ਰੁੱਖ ਉੱਤੇ ਟੰਗਿਆ’’ ਗਲ ਵਿਚ ਰੱਸਾ ਪਾ ਕੇ ਟੰਗਣਾ ਜਾਂ ਕਿੱਲਾਂ ਨਾਲ ਠੋਕ ਕੇ ਸਲੀਬ ਤੇ ਟੰਗਣਾ ਹੋ ਸਕਦਾ ਹੈ, ਪਰ ਯਹੂਦੀ ਇਸ ਆਇਤ ਨੂੰ ਸਲੀਬ ਤੇ ਚੜ੍ਹਾਏ ਜਾਣ ਲਈ ਵੀ ਵਰਤਦੇ ਸਨ (ਵੇਖੋ ਗਲਾਤੀਆਂ 3:13)। ਫਿਰ ਤਾਂ ਵਿਵਸਥਾਸਾਰ 21 ਦੇ ਮੁਤਾਬਿਕ ਉਸ ਸੁੱਕਰਵਾਰ ਵਾਲੇ ਦਿਨ ਗਲਗਥਾ ਵਿਚ ਮਰਨ ਵਾਲਿਆਂ ਨੂੰ ਸੂਰਜ ਢੁੱਬਣ ਤੋਂ ਪਹਿਲਾਂ ਦਫ਼ਨਾਇਆ ਜਾਣਾ ਜ਼ਰੂਰੀ ਸੀ।<sup>3</sup>

‘‘ਕਿਉਂ ਜੋ ਉਸ ਸੱਬਤ ਦਾ ਦਿਨ ਇਕ ਵੱਡਾ ਦਿਨ ਸੀ।’’ ਮੂਲ ਲਿਖਤ ਵਿਚ ਹੈ ‘‘ਉਸ ਸੱਬਤ ਦਾ ਦਿਨ ਮਹਾਨ ਸੀ।’’ NIV ਦਾ ਅਨੁਵਾਦ ‘‘ਇਕ ਖਾਸ ਸੱਬਤ’’ ਹੈ। ਸਭ ਸੱਬਤ ਖਾਸ ਸਨ ਪਰ ਪਸਾਰ ਤੇ ਆਉਣ ਵਾਲਾ ਇਕ ਸੱਬਤ ਸਭ ਤੋਂ ਖਾਸ ਸੀ। ਇਸ ਦੇ ਇਲਾਵਾ ਇਸ ਖਾਸ ਸੱਬਤ ਦੀ ਵਾਧੂ ਅਹਿਮੀਅਤ ਇਸ ਕਰਕੇ ਸੀ ਕਿਉਂਕਿ ਇਹ ਹਫ਼ਤੇ ਭਰ ਚੱਲਣ ਵਾਲੇ ਅਖਾਮੀਗੀ ਰੋਟੀ ਦੇ ਪਰਬ ਦੀ ਸੁਰੂਆਤ ਸੀ।<sup>4</sup>

‘‘ਪਿਲਾਤੁਸ ਅੱਗੇ ਬੇਨਤੀ ਕੀਤੀ ਭਈ ਉਨ੍ਹਾਂ ਦੀਆਂ ਲੱਤਾਂ ਤੋੜੀਆਂ ਜਾਣ।’’ ਰੋਮੀ ਲੋਕ ਇਸ ਗੱਲ ਨੂੰ ਤਰਸੀਹ ਦਿੰਦੇ ਸਨ ਕਿ ਮੌਤ ਦੀ ਸਜ਼ਾ ਪਾਉਣ ਵਾਲਾ ਕਈ ਕਈ ਦਿਨ ਤਕ ਤਸੀਹੇ ਝੱਲਦਾ ਰਹੇ ਪਰ ਹਾਲਾਤ ਦੀ ਮੰਗ ਤੇ ਉਹ ਸਜ਼ਾ ਪਾਉਣ ਵਾਲਿਆਂ ਦੀਆਂ ਲੱਤਾਂ ਤੋੜੇ ਕੇ ਉਨ੍ਹਾਂ ਨੂੰ ਛੇਤੀ ਮੌਤ ਦੇ ਦਿੰਦੇ ਸਨ। ਕਿਉਂਕਿ ਸਲੀਬ ਤੇ ਦਿੱਤੇ ਲੋਕਾਂ ਨੂੰ ਸਾਹ ਲੈਣ ਲਈ ਆਪਣੇ ਜਿਸਮ ਨੂੰ ਖਿੱਚਣਾ ਪੈਂਦਾ ਸੀ,<sup>5</sup> ਇਸ ਕਾਰਣ ਲੱਤਾਂ ਤੋੜੇ ਦਿੱਤੇ ਜਾਣ ਨਾਲ ਦਮ ਘੁਟਣ ਕਰਕੇ ਛੇਤੀ ਮਰ ਜਾਂਦੇ ਸਨ।

‘‘ਅਤੇ ਉਹ ਉਤਾਰੇ ਜਾਣ।’’ ਯਹੂਦੀ ਆਗੂਆਂ ਨੇ ਨਾ ਸਿਰਫ ਇਹ ਮੰਗ ਕੀਤੀ ਕਿ ਰੋਮੀ ਸਲੀਬ ਤੇ ਉਨ੍ਹਾਂ ਦੀ ਮੌਤ ਛੇਤੀ ਕਰਵਾ ਦੇਣ, ਬਲਕਿ ਉਨ੍ਹਾਂ ਇਹ ਵੀ ਚਾਹਿਆ ਕਿ ਰੋਮੀ ਉਨ੍ਹਾਂ ਦੀਆਂ ਲਾਸ਼ਾਂ ਨੂੰ ਲਾਹ ਦੇਣ। ਯਹੂਦੀ ਧਰਮ ਗੁਰੂ ਲਾਸ਼ਾਂ ਨੂੰ ਛੂਹ ਕੇ ਆਪਣੇ ਆਪ ਨੂੰ ਰਵਾਇਤੀ ਤੌਰ ਤੇ ਅਸੂਧ ਨਹੀਂ ਬਣਾਉਣਾ ਚਾਹੁੰਦੇ ਸਨ (ਗਿਣਤੀ 19:11)। ਰੋਮੀਆਂ ਨੇ ਯਕੀਨਨ ਹੀ ਦਫ਼ਨਾਏ ਜਾਣ ਦੀ ਥਾਂ ਬਣਾ ਰੱਖੀ ਸੀ, ਜਿਥੇ ਮੁਜਰਮਾਂ ਦੀਆਂ ਲਾਸ਼ਾਂ ਇਕ ਦੂਜੇ ਦੇ ਉੱਤੇ ਲਵਾਰਿਸ ਕਬਰਾਂ ਵਿਚ ਸੁੱਟ ਦਿੱਤੀਆਂ ਜਾਂਦੀਆਂ ਸਨ।

ਇਕ ਵਾਰ ਫੇਰ, ਯਹੂਦੀ ਆਗੂਆਂ ਨੇ ਆਪਣੇ ਕਪਟ ਅਤੇ ਬੇਅਸੂਲੇ ਹੋਣ ਨੂੰ ਵਿਖਾਇਆ। ‘‘ਸੱਬਤ ਦੇ ਮਾਲਿਕ’’ ਨੂੰ ਉਹ ਸਲੀਬ ਤੇ ਚੜ੍ਹਾਉਣ ਤੋਂ ਨਹੀਂ ਝਕੇ ਸਨ (ਮੱਤੀ 12:8; ਮਰਭੁਸ 2:28), ਪਰ ਹੁਣ ਉਨ੍ਹਾਂ ਨੂੰ ਡਰ ਸੀ ਕਿ ਕਿਤੇ ਉਹ ਸੱਬਤ ਨੂੰ ਭ੍ਰਿਸ਼ਟ ਨਾ ਕਰ ਦੇਣ।

### ਸੁਚੇਤ ਸਿਪਾਹੀ

ਪਿਲਾਤੁਸ ਨੇ ਯਹੂਦੀਆਂ ਦੀ ਬੇਨਤੀ ਮੰਨ ਕੇ ਕਲਵਰੀ ਵੱਲ ਨੂੰ ਹੁਕਮ ਭੇਜ ਦਿੱਤੇ। ‘‘ਤਦ ਸਿਪਾਹੀਆਂ ਨੇ ਆਣ ਕੇ ਪਹਿਲੇ ਦੀਆਂ ਲੱਤਾਂ ਤੋੜੀਆਂ ਅਤੇ ਪਿੱਛੋਂ ਢੂਢੇ ਦੀਆਂ ਵੀ ਜਿਹੜਾ ਉਹ ਦੇ ਨਾਲ ਸਲੀਬ ਉੱਤੇ ਚੜ੍ਹਾਇਆ ਹੋਇਆ ਸੀ’’ (ਯੂਹੇਨਾ 19:32)। ਇਹ ਘਿਣਾਉਣਾ ਕੰਮ ਕਿਸੇ ਨੇਜ਼ੇ ਜਾਂ ਭਾਈ ਮੌਗਰੇ ਨਾਲ ਕੀਤਾ ਗਿਆ। ‘‘ਪਰ ਯਿਸੂ ਦੇ ਕੋਲ ਆਣ ਕੇ ਜਾਂ ਉਨ੍ਹਾਂ ਵੇਖਿਆ ਜੋ ਉਹ ਮਰ ਚੁੱਕਿਆ ਹੈ ਤਾਂ ਉਹ ਦੀਆਂ ਲੱਤਾਂ ਨਾ ਤੋੜੀਆਂ’’ (ਯੂਹੇਨਾ 19:33)।

ਸਿਪਾਹੀਆਂ ਨੇ ਐਵੇਂ ਹੀ ਨਹੀਂ ਮੰਨ ਲਿਆ ਕਿ ਮਸੀਹ ਮਰ ਚੁੱਕਿਆ ਹੈ। ਇਹ ਯਕੀਨੀਬਣਾਉਣ ਲਈ ਕਿ ਉਹ ਮਰ ਚੁੱਕਾ ਹੈ, ‘‘ਸਿਪਾਹੀਆਂ ਵਿੱਚੋਂ ਇਕ ਨੇ ਬਰਛੀ ਨਾਲ ਉਹ ਦੀ ਵੱਖੀ ਵਿੱਨ੍ਹੀ’’ (ਯੂਹੰਨਾ 19: 34ਓ)। ਇਹ, ਇਹ ਵੇਖਣ ਲਈ ਕਿ ਯਿਸੂ ਨੂੰ ਝਟਕਾ ਲਗਦਾ ਹੈ ਜਾਂ ਨਹੀਂ, ਉਸ ਦੇ ਮਾਸ ਤੇ ਹੌਂਢੀ ਵੱਡਣਾ ਨਹੀਂ ਸੀ। ਨੇਜ਼ਾ ਉਸ ਦੀ ਪੱਸਲੀ, ਅਤੇ ਉਸਦੀ ਛਾਤੀ ਦੇ ਅੰਦਰ ਮਾਰਿਆ ਗਿਆ, ਜਿਸ ਨਾਲ ਐਨਾ ਕੁ ਵੱਡਾ ਜ਼ਖਮ ਬਣ ਗਿਆ ਕਿ ਉਸ ਵਿਚ ਹੱਥ ਪਾਇਆ ਜਾ ਸਕਦਾ ਸੀ (ਯੂਹੰਨਾ 20: 25, 27)। ਇਹ ਵੇਖਣ ਦੀ ਜ਼ਿੰਮੇਵਾਰੀ ਸਲੀਬ ਤੋਂ ਲਾਹੁਣ ਤੋਂ ਪਹਿਲਾਂ ਸਲੀਬ ਤੇ ਚੜ੍ਹਾਇਆ ਬੰਦਾ ਮਰ ਚੁੱਕਿਆ ਹੈ, ਸਿਪਾਹੀਆਂ ਦੀ ਸੀ, ਇਸ ਕਰਕੇ ਨੇਜ਼ਾ ਪਸਲੀਆਂ ਦੇ ਵਿਚਕਾਰ ਦਿਲ ਦੇ ਵਿਚ ਮਾਰਿਆ ਗਿਆ ਹੋਵੇਗਾ।<sup>6</sup> ‘‘ਸਿਪਾਹੀ ਆਪਣੀ ਜਾਨ ਦਾਅ ਤੇ ਲਾਅ ਕੇ ਆਪਣੇ ਆਪ ਨੂੰ ਅਤੇ ਆਪਣੇ ਰਖਵਾਲਿਆਂ ਨੂੰ ਯਕੀਨ ਦੁਆ ਰਿਹਾ ਸੀ ਕਿ ਯਿਸੂ ਸਚਮੁਚ ਮਰ ਚੁੱਕਿਆ ਹੈ।’’<sup>7</sup>

ਇਸ ਤੱਥ ਨਾਲ ਕਿ ਯਿਸੂ ਦੀਆਂ ਹੌਡੀਆਂ ਨਹੀਂ ਤੋਝੀਆਂ ਗਈਆਂ ਪੁਰਾਣੇ ਨੇਮ ਦੀ ਇਕ ਨਬੂਵਤ ਪੂਰੀ ਹੋਈ (ਯੂਹੰਨਾ 19: 36; ਜ਼ਬੂਰਾਂ ਦੀ ਪੋਥੀ 34: 20)।<sup>8</sup> ਉਵੇਂ ਹੀ ਇਸ ਤੱਥ ਨਾਲ ਵੀ ਕਿ ਉਸ ਦੀ ਪਸਲੀ ਵਿੱਨ੍ਹੀ ਗਈ ਸੀ (ਯੂਹੰਨਾ 19: 37; ਜ਼ਕਰਯਾਹ 12: 10)।

ਮਸੀਹ ਦੀ ਪੱਸਲੀ ਖੁੱਲ੍ਹਣ ਸਾਰ ‘‘ਹੀ ਲਹੂ ਅਤੇ ਪਾਣੀ ਨਿੱਕਲਿਆ’’ (ਯੂਹੰਨਾ 19: 34ਅ)। ਲਾਸ਼ ਵਿੱਚੋਂ ਲਹੂ ਨਹੀਂ ਵਗਦਾ, ਇਸ ਕਰਕੇ ਟਿਕਾਕਾਰ ਇਸ ਘਟਨਾ ਦੀ ਡਾਕਟਰੀ ਵਿਆਖਿਆ ਲੱਭਣ ਲਈ ਕੋਸ਼ਿਸ਼ ਮਿਹਨਤ ਕਰਦੇ ਹਨ। ਇਸ ਦੀ ਸਭ ਤੋਂ ਮਸ਼ਹੂਰ ਵਿਆਖਿਆ ਇਹ ਹੈ ਕਿ ਸਰੀਰ ਵਿੱਚੋਂ ਇਨ੍ਹਾਂ ਤਰਲ ਚੀਜ਼ਾਂ ਦਾ ਨਿੱਕਲਣਾ ਇਹ ਸੰਕੇਤ ਦਿੰਦਾ ਹੈ ਕਿ ਯਿਸੂ ਦੀ ਮੌਤ ਦਿਲ ਦੇ (ਪਾਟਣ) ਟੁੱਟ ਜਾਣ ਨਾਲ ਹੋਈ (ਵੇਖੋ ਜ਼ਬੂਰਾਂ ਦੀ ਪੋਥੀ 69: 20)।<sup>9</sup> ਡਾਕਟਰੀ ਵਿਆਖਿਆਵਾਂ ਦੀ ਇਕ ਖਾਮੀ ਇਹ ਹੈ ਕਿ ਉਨ੍ਹਾਂ ਦਾ ਅਧਾਰ ਇਹ ਮੰਨਣਾ ਹੈ ਕਿ ਯਿਸੂ ਦੀ ਮੌਤ ਵੇਲੇ, ਉਸ ਦੇ ਸਰੀਰ ਵਿੱਚੋਂ ਮੌਤ ਕਰਕੇ ਇਕ ਸੁਭਾਵਿਕ ਪ੍ਰਕਿਰਿਆ ਸ਼ੁਰੂ ਹੋਈ। ਪਰ ਪਤਰਸ ਅਤੇ ਪੌਲਸ ਨੇ ਜੋਰ ਦਿੱਤਾ ਹੈ ਕਿ ਮਸੀਹ ਦਾ ਮਾਸ ‘‘ਗਲਿਆ’’ ਨਹੀਂ ਸੀ (ਰਸੂਲਾਂ ਦੇ ਕੰਮ 2: 31; ਵੇਖੋ 13: 37)।

ਬਾਈਬਲ ਤੋਂ ਬਾਹਰ ਦੇ ਮੁੱਢਲੇ ਮਸੀਹੀ ਲੇਖਕਾਂ ਨੇ ਲਹੂ ਅਤੇ ਪਾਣੀ ਵਿਚ ਭੇਤ ਭਰਿਆ ਸੰਕੇਤ ਵੇਖਿਆ ਹੈ। ਕਈਆਂ ਨੇ ਲਹੂ ਅਤੇ ਪਾਣੀ ਵਿਚ ਜੋ ਯਿਸੂ ‘‘ਵਿੱਚੋਂ’’ ਨਿੱਕਲਿਆ, ਪ੍ਰਭੂ ਭੋਜ ਅਤੇ ਬਪਤਿਸਮੇ ਨੂੰ ਵੇਖਿਆ। ਕਈਆਂ ਨੇ ਯੂਹੰਨਾ 19: 34 ਨੂੰ 1 ਯੂਹੰਨਾ 5: 6, 8 ਦੀਆਂ ਪੇਚੀਦਾਂ ਆਇਤਾਂ ਨਾਲ ਜੋੜਿਆ।<sup>10</sup> ਪਰ ਯੂਹੰਨਾ 19: 34 ਵਿਚ ਕੋਈ ਸੰਕੇਤ ਨਹੀਂ ਹੈ ਕਿ ਅਜਿਹੀ ਅਲੰਕਾਰਿਕ ਵਿਆਖਿਆ ਦਾ ਇਰਾਦਾ ਕੀਤਾ ਗਿਆ ਸੀ।

ਸਾਇਦ ਸਾਨੂੰ ਲਹੂ ਅਤੇ ਪਾਣੀ ਨੂੰ ਸਾਡੇ ਪਾਪਾਂ ਲਈ ਯਿਸੂ ਦੀ ਮੌਤ ਤੇ ਪੂਰੇ ਭੇਤ ਦੇ ਹਿੱਸੇ ਦੇ ਰੂਪ ਵਿਚ ਮੰਨ ਕੇ ਇਨ੍ਹਾਂ ਸਭ ਨੂੰ ਛੱਡ ਦੇਣਾ ਚਾਹੀਦਾ ਹੈ। ਯੂਹੰਨਾ, ਜਿਸ ਨੇ ਸਾਫ਼ ਤੌਰ ਤੇ ਪਛਾਣਿਆ ਸੀ ਕਿ ਲਹੂ ਅਤੇ ਪਾਣੀ ਮਨੁੱਖੀ ਅਨੁਭਵ ਦੇ ਉਲਲਟ ਨਿਕਲੇ ਸਨ, ਨੇ ਇਸ ਘਟਨਾ ਦੀ ਸੱਚਾਈ ਬਾਰੇ ਆਪਣੀ ਨਿੱਜੀ ਗਵਾਹੀ ਜੋੜੀ (ਯੂਹੰਨਾ 19: 35)।

ਯੂਹੰਨਾ ਦੀ ਸਪੱਸ਼ਟ ਵਿਆਖਿਆ ਨਾਲ ਇਹ ਵਿਖਾਉਣ ਦਾ ਮਕਸਦ ਹੱਲ ਹੁੰਦਾ ਹੈ ਕਿ ਯਿਸੂ ਸਚਮੁਚ ਮਰ ਗਿਆ ਸੀ ਨਾ ਕਿ ਉਹ ਸਿਰਫ ਬੇਹੋਸ਼ ਹੋਇਆ ਜਿਸ ਨਾਲ ਬਾਅਦ ਵਿਚ ਉਸਦੇ ਚੇਲੇ ਉਸ ਨੂੰ ਹੋਸ਼ ਵਿਚ ਲੈ ਆਉਂਦੇ।<sup>11</sup> ਇਕ ਮੈਡੀਕਲ ਜਰਨਲ ਦੇ ਇਕ ਲੇਖ ਵਿਚ ਇਨ੍ਹਾਂ ਸ਼ਬਦਾਂ ਨਾਲ ਨਿਚੋੜ ਕੱਢਿਆ ਗਿਆ ਹੈ:

ਸਾਫ਼ ਤੌਰ ਤੇ, ਇਤਿਹਾਸਿਕ ਅਤੇ ਡਾਕਟਰੀ ਪ੍ਰਮਾਣ ਤੋਂ ਸੰਕੇਤ ਮਿਲਦਾ ਹੈ ਕਿ ਯਿਸੂ ਦੀ ਮੌਤ ਉਸ ਦੀ ਪੱਸਲੀ ਵਿਚ ਕੀਤੇ ਜਾਣ ਵਾਲੇ ਜ਼ਖਮ ਤੋਂ ਪਹਿਲਾਂ ਹੋਈ ਸੀ। . . . ਇਸੇ ਲਈ, ਯਿਸੂ ਦੀ ਮੌਤ ਸਲੀਬ ਤੇ ਨਾ ਹੋਣ ਦੀ ਮਾਨਤਾ ਦੇ ਆਧਾਰਿਤ ਵਿਆਖਿਆ ਆਧੁਨਿਕ ਮੈਡੀਸਨ ਨਾਲ ਮੇਲ ਨਹੀਂ ਖਾਂਦੀ।<sup>12</sup>

## ਹਿੰਮਤੀ ਚੇਲੇ

ਸਿਪਾਹੀਆਂ ਨੇ ਇਹ ਯਕੀਨੀ ਕਰ ਲੈਣ ਦੇ ਬਾਅਦ ਕਿ ਤਿੰਨੇ ਮਰ ਚੁੱਕੇ ਹਨ, ਉਨ੍ਹਾਂ ਨੂੰ ਸਤੀਰਾਂ ਤੋਂ ਹੇਠਾਂ ਲਾਹ ਕੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਟਿਕਾਣੇ ਲਾਉਣ ਲਈ ਤਿਆਰ ਕਰਨ ਲੱਗੇ। ਜੇ ਜਿਸੂ ਦੀ ਲਾਸ਼ ਦਾ ਕੋਈ ਦਾਅਵੇਦਾਰ ਨਾ ਹੁੰਦਾ ਤਾਂ ਉਸ ਦੇ ਨਾਲ ਅਜਿਹਾ ਹੀ ਹੋਣਾ ਸੀ। ਪਰ ਕਿਸੇ ਨੇ ਉਸ ਦਾ ਦਾਅਵਾ ਕਰ ਦਿੱਤਾ, ਪਰਿਵਾਰ ਦੇ ਕਿਸੇ ਜੀ ਨੇ ਨਹੀਂ, ਉਸ ਦੇ ਰਸੂਲਾਂ ਵਿੱਚੋਂ ਕਿਸੇ ਨੇ ਨਹੀਂ, ਬਲਕਿ, ‘‘ਯਹੁਦੀਆਂ [ਯਹੁਦੀ ਆਗੂਆਂ] ਦੇ ਡਰ ਦੇ ਮਾਰੇ’’ (ਯੂਹੇਨਾ 19:38) ਇਕ ਗੁਪਤ ਚੇਲੇ ਨੇ। ਹੈਰਾਨੀ ਦੀ ਗੱਲ ਹੈ ਕਿ ਉਹ ਉਸੇ ਸਭਾ ਦਾ ਮੈਂਬਰ ਸੀ (ਮਰਕੁਸ 15:43; ਲੂਕਾ 23:50) ਜਿਸ ਨੇ ਮਸੀਹ ਨੂੰ ਮੌਤ ਦੀ ਸਜ਼ਾ ਦਿੱਤੀ ਸੀ!

ਉਸ ਨੂੰ ‘‘ਅਰਿਮਵੈਆ ਦਾ ਯੂਸੂਫ਼’’ ਵੀ ਆਖਿਆ ਜਾਂਦਾ ਹੈ (ਮਰਕੁਸ 15:43; ਯੂਹੇਨਾ 19:38; ਵੇਖੋ ਮੱਤੀ 27:57)। ਅਰਿਮਵੈਆ ਯਹੂਦੀਆ ਦਾ ਇਕ ਨਗਰ ਸੀ (ਲੂਕਾ 23:51<sup>13</sup>), ਸ਼ਾਇਦ ਉਹ ਸਾਮਰੀਆ ਦੀ ਹੱਦ ਦੇ ਨੇੜੇ ਉੱਤਰੀ ਯਹੂਦਿਲਮ ਦਾ ਇਕ ਪਿੰਡ ਸੀ।<sup>14</sup> ਮੱਤੀ ਨੇ ਯੂਸੂਫ਼ ਨੂੰ ‘‘ਇਕ ਧਨੀ ਮਨੁੱਖ’’ ਦੱਸਿਆ ਹੈ (ਮੱਤੀ 27:57)। ਉਸ ਦੇ ਰਾਹੀਂ ਯਸਾਯਾਹ 53:9 ਪੂਰਾ ਹੋਇਆ ਕਿ ‘‘ਉਸ ਦੀ ਕਬਰ ਦੁਸ਼ਟਾਂ ਦੇ ਵਿਚ [ਦੋ ਡਾਕੂਆਂ], ਅਤੇ ਉਸ ਦੀ ਮੌਤ ਦੇ ਵੇਲੇ ਧਨੀ [ਯੂਸੂਫ਼] ਨਾਲ ਠਹਿਰਾਈ ਗਈ।’’ ਯੂਸੂਫ਼ ਇਕ ਭਲਾ ਆਦਮੀ ਸੀ, ‘‘ਜੋ ਪਰਮੇਸ਼ੁਰ ਦੇ ਰਾਜ ਦੀ ਉਡੀਕ ਵਿਚ ਸੀ’’ (ਲੂਕਾ 23:50, 51; ਵੇਖੋ ਮਰਕੁਸ 15:43)। ਉਹ ਮਸੀਹਾ ਦੀ ਰਾਹ ਤਕ ਰਿਹਾ ਸੀ, ਜਿਸ ਨੇ ਆਪਣਾ ਰਾਜ ਕਾਇਮ ਕਰਨਾ ਸੀ, ਅਤੇ ਉਸ ਨੇ ਜਿਸੂ ਨੂੰ ਮਸੀਹਾ ਭਾਵ ਖਿਸਟਸ ਦੇ ਰੂਪ ਵਿਚ ਪਛਾਣ ਲਿਆ ਸੀ (ਮੱਤੀ 27:57; ਯੂਹੇਨਾ 19:38)।

ਅਫਸੋਸ ਦੀ ਗੱਲ ਹੈ ਕਿ ਯੂਸੂਫ਼ ਵਿਚ ਜਿਸੂ ਵਿਚ ਆਪਣੇ ਵਿਸ਼ਵਾਸ ਨੂੰ ਦੱਸਣ ਦੀ ਹਿੰਮਤ ਨਹੀਂ ਸੀ। ‘‘ਪਤਵੰਤਾ ਸਲਾਹਕਾਰ’’ ਹੋਣ ਕਰਕੇ (ਮਰਕੁਸ 15:43), ਉਹਨੂੰ ਡਰ ਸੀ ਕਿ ਆਪਣੇ ਵਿਸ਼ਵਾਸ ਦਾ ਇਕਰਾਰ ਕਰਨਾ ਉਸ ਨੂੰ ਮਹਿੰਗਾ ਪੈ ਸਕਦਾ ਹੈ। ਇਸ ਨਾਲ ਉਸ ਨੂੰ ਕੁਲ ਮਿਲਾ ਕੇ ਯਹੂਦੀ ਸਮਾਜ ਵਿੱਚੋਂ ਛੇਕ ਦਿੱਤਾ ਜਾਂਦਾ (ਯੂਹੇਨਾ 9:22<sup>15</sup>)। ਲੂਕਾ ਦੇ ਮੁਤਾਬਿਕ ਮਹਾਂਸਭਾ ਵੱਲੋਂ ਜਿਸੂ ਨੂੰ ਮੁਜਰਮ ਠਹਿਰਾਏ ਜਾਣ ਵੇਲੇ, ਯੂਸੂਫ਼ ‘‘ਉਨ੍ਹਾਂ ਦੀ ਮਤ ਅਰ ਕਰਮ ਵਿਚ ਨਹੀਂ ਸੀ ਰਲਿਆ’’ (ਲੂਕਾ 23:51)।<sup>16</sup> ਪਰ ਅਜਿਹਾ ਲਗਦਾ ਹੈ ਕਿ ਉਸ ਨੇ ਪ੍ਰਭੂ ਦਾ ਬਚਾਅ ਵੀ ਨਹੀਂ ਕੀਤਾ ਸੀ।

ਜਦ ਉਸ ਨੂੰ ਲੱਗਾ ਕਿ ਜਿਸੂ ਦੀ ਲਾਸ਼ ਨੂੰ ‘‘ਕਿਸੇ ਗੁਮਨਾਮ ਅਤੇ ਲਾਅਨਤੀ ਟੋਏ ਵਿਚ ਸੁੱਟ ਦਿੱਤਾ’’ ਜਾਏਗਾ, ਤਾਂ ਯੂਸੂਫ਼ ਨੇ ‘‘ਬੇਧੜ ਪਿਲਾਤੁਸ ਕੋਲ ਅੰਦਰ ਜਾ ਕੇ’’ (ਮਰਕੁਸ 15:43ਅ)। ਸਭ ਕੁਝ ਦਾਅ ਤੇ ਲਾ ਕੇ ਉਸ ਨੇ ਬੇਨਤੀ ਕੀਤੀ ਕਿ ‘‘ਜੋ ਮੈਂ ਜਿਸੂ ਦੀ ਲੋਬ ਲੈ ਜਾਵਾ’’ (ਯੂਹੇਨਾ 19:38ਅ)।

ਯਹੂਦੀ ਉੱਚ ਅਦਾਲਤ ਦੇ ਮੈਂਬਰ ਦੀ ਬੇਨਤੀ ਤੋਂ ਪਿਲਾਤੁਸ ਦੰਗ ਹੋਇਆ ਹੋਵੇਗਾ। ਉਹ ਇਹ ਜਾਣ ਕੇ ਵੀ ਹੈਰਾਨ ਹੋਇਆ ਸੀ ਕਿ ਜਿਸੂ ਪਹਿਲਾਂ ਹੀ ਮਰ ਚੁੱਕਾ ਹੈ (ਮਰਕੁਸ 15:44ਉ)। ਜਦ ਸੂਬੇਦਾਰ ਨੇ ਉਸ ਨੂੰ ਯਕੀਨ ਦੁਆਇਆ ਕਿ ਜਿਸੂ ਸਚਮੁਚ ਮਰ ਚੁੱਕਿਆ ਹੈ ਤਾਂ ਪਿਲਾਤੁਸ ਨੇ ‘‘ਲੋਬ ਯੂਸੂਫ਼ ਨੂੰ ਦੁਆ ਦਿੱਤੀ’’ (ਮਰਕੁਸ 15:44ਅ, 45; ਵੇਖੋ ਮੱਤੀ 27:58ਅ; ਯੂਹੇਨਾ 19:38ਅ)।

ਯੂਸੂਫ਼ ਨੂੰ ਪਿਲਾਤੁਸ ਤੋਂ ਇਜਾਜ਼ਤ ਮਿਲਣ ਤਕ, ਸੂਰਜ ਡੁੱਬਣ (ਸੱਬਤ ਦੀ ਸੂਰਾਵਾਤ) ਵਾਲਾ ਸੀ (ਮੱਤੀ 27:57ਉ; ਮਰਕੁਸ 15:42; ਲੂਕਾ 23:54)। ਯੂਸੂਫ਼ ਨੂੰ ਛੇਤੀ ਛੇਤੀ ਕੰਮ ਕਰਨਾ ਜ਼ਰੂਰੀ ਸੀ। ਉਹ ‘‘ਮਹੀਨ ਕੱਪੜਾ ਮੁਲ’’ ਲੈ ਆਇਆ (ਮਰਕੁਸ 15:46), ਜਦਕਿ ਸਭਾ ਦਾ ਇਕ ਹੋਰ ਮੈਂਬਰ ਨਿਕੁਦੇਮੁਸ (ਵੇਖੋ ਯੂਹੇਨਾ 7:50) ਵੀ ਜੋ ਇਕ ਗੁਪਤ ਚੇਲਾ ਸੀ ਜ਼ਰੂਰੀ ਖੁਸ਼ਬੂਆਂ ਲੈ ਆਇਆ (ਵੇਖੋ ਯੂਹੇਨਾ 19:39)। ਨਿਕੁਦੇਮੁਸ ਨੂੰ ਅਸੀਂ ਯੂਹੇਨਾ 3:1-21; 7:50-52 ਵਿਚ ਮਿਲੇ ਸਾਂ।<sup>18</sup> ਇਸ ਤੱਥ ਵਿਚ ਕੁਝ ਵਿਅੰਗ ਹੈ ਕਿ ਉਨ੍ਹਾਂ ਨੇ ਜਿਸੂ ਨੂੰ ਪਿਆਰ ਨਾਲ ਦਫ਼ਨਾਇਆ।

‘ਅਜੀਬ ਗੱਲ ਹੈ ਕਿ ਜੋ ਲੋਕ ਚੇਲੇ ਹੋਣ ਤੋਂ ਨਹੀਂ ਡਰਦੇ ਸਨ ਉਹ ਪ੍ਰਭੂ ਦੀ ਦੇਹ ਮੰਗਣ ਤੋਂ ਡਰ ਗਏ, ਪਰ ਜੋ ਚੇਲਾ ਹੋਣ ਤੋਂ ਡਰਦਾ ਸੀ ਉਹ ਲਾਸ਼ ਮੰਗਣ ਤੋਂ ਨਹੀਂ ਡਰਿਆ।’<sup>19</sup>

ਮਸੀਹ ਦੇ ਹੱਥਾਂ ਅਤੇ ਪੈਰਾਂ ਵਿੱਚੋਂ ਜਾਲਿਮ ਕਿੱਲਾਂ ਨੂੰ ਕੱਢਦੇ ਹੋਏ, ਯੂਸੁਫ਼ ਨੇ ਉਸ ਦੀ ਦੇਹ ਨੂੰ ਸਲੀਬ ਤੋਂ ਲਾਹਿਆ<sup>20</sup> ਅਤੇ ਉਸ ਨੂੰ ਮਲਮਲ ਦੇ ਕੱਪੜੇ ਵਿਚ ਲਪੇਟ ਦਿੱਤਾ (ਮੱਤੀ 27: 59; ਮਰਕੁਸ 15: 46; ਲੂਕਾ 23: 53ਓ)। ਫਿਰ ਉਹ ‘ਉਹਦੀ ਲੋਥ ਲੈ ਗਿਆ’ (ਯੂਹੰਨਾ 19: 38)।

ਗਲਗਥਾ ਦੇ ਕੋਲ “ਇਕ ਬਾਗ ਸੀ ਅਤੇ ਉਸ ਬਾਗ ਵਿਚ ਇਕ ਨਵੀਂ ਕਬਰ ਸੀ;<sup>21</sup> ਜਿਸ ਦੇ ਵਿਚ ਕਦੇ ਕੋਈ ਨਹੀਂ ਸੀ ਰੱਖਿਆ ਗਿਆ”<sup>22</sup> (ਯੂਹੰਨਾ 19: 41)। ਉਹ ਯੂਸੁਫ਼ ਦੀ ‘ਆਪਣੀ ਕਬਰ’ ਸੀ ‘ਜਿਹੜੀ ਉਸ ਨੇ ਪੱਥਰ ਵਿਚ ਖੁਦਵਾਈ ਸੀ’<sup>23</sup> (ਮੱਤੀ 27: 60)<sup>24</sup> ਯੂਸੁਫ਼ ਅਤੇ ਨਿਕੁਦੇਮੁਸ ਕੋਲ ਬਹੁਤਾ ਸਮਾਂ ਨਹੀਂ ਸੀ ਅਤੇ ‘ਇਹ ਕਬਰ ਨੇੜੇ ਸੀ’ (ਯੂਹੰਨਾ 19: 42), ਇਸ ਕਰਕੇ ਉਨ੍ਹਾਂ ਨੇ ਯਿਸੂ ਨੂੰ ਉੱਥੋਂ ਹੀ ਲਿਜਾਣ ਦਾ ਫੈਸਲਾ ਕੀਤਾ<sup>25</sup> ਮਸੀਹ ਦੀ ਦੇਹ ਉਸ ਥਾਂ ਤੇ ਲਿਜਾਏ ਜਾਣ ਵੇਲੇ, ਸਲੀਬ ਦੇ ਨੇੜਿਓਂ ਅੱਰਤਾਂ ਵੀ ਉਨ੍ਹਾਂ ਦੇ ਮਗਰ ਸਨ (ਲੂਕਾ 23: 55; ਮੱਤੀ 27: 61)।

ਸਭਾ ਦੇ ਮੈਂਬਰਾਂ ਨੇ ਯਿਸੂ ਦੀ ਲਾਸ਼ ਕਬਰ ਵਿਚ ਰੱਖੀ (ਮੱਤੀ 27: 60; ਮਰਕੁਸ 15: 46; ਲੂਕਾ 23: 53; ਯੂਹੰਨਾ 19: 42) ਅਤੇ ਬਕਾਇਦਾ ਦਫਨਾਉਣ ਦੀ ਤਿਆਰੀ ਕਰ ਦਿੱਤੀ। ਦਫਨਾਉਣ ਦਾ ਕੰਮ ਉਨ੍ਹਾਂ ਨੇ ‘ਯਹੂਦੀਆਂ ਦੇ ਕਫਨਾਉਣ ਦਫਨਾਉਣ ਦੀ ਗੰਤ’ ਮੁਤਾਬਿਕ ਕੀਤਾ (ਯੂਹੰਨਾ 19: 40ਅ); ਉਨ੍ਹਾਂ ਨੇ ਉਸ ਦੇ ਜਿਸਮ ਦੇ ਅੰਦਰ ਦਾ ਕੋਈ ਅੰਗ ਨਹੀਂ ਕੱਢਿਆ, ਜਿਵੇਂ ਕੁਝ ਸਮਾਜਾ ਵਿਚ ਕੀਤਾ ਜਾਂਦਾ ਸੀ (ਜਿਵੇਂ ਮਿਸ਼ਨਿਆਂ ਵਿਚ)।

ਯਹੂਦੀ ਰਵਾਇਤ ਮੁਤਾਬਿਕ, ਉਨ੍ਹਾਂ ਨੇ ਪਹਿਲਾਂ ਸੁਕ ਚੁੱਕੇ ਲਹੂ, ਬੁੱਕ, ਮਿੱਟੀ ਅਤੇ ਚਿਪਟੀਆਂ ਨੂੰ ਲਾਹੁਰੂ ਦੇ ਹੋਏ ਲਾਸ਼ ਨੂੰ ਨਹਾਉਣਾ ਸੀ। ਫਿਰ ਲਾਸ਼ ਨੂੰ ਸੁਗੰਧਾਂ ਨਾਲ ਮਹੀਨ ਕੱਪੜੇ ਵਿਚ ਲਵੇਟਿਆ ਸੀ (ਯੂਹੰਨਾ 19: 40ਓ)। ਕੱਪੜੇ ਦੀਆਂ ਪੱਟੀਆਂ<sup>26</sup> ਮੂੰਹ ਨੂੰ ਛੱਡ ਕੇ ਪੂਰੇ ਜਿਸਮ ਤੇ ਲਵੇਟੀਆਂ ਜਾਂਦੀਆਂ ਸਨ (ਵੇਖੋ ਯੂਹੰਨਾ 11: 44)। ਫਿਰ ਮਸਾਲਿਆਂ ਦੀ ਇਕ ਤੈਅ ਕੱਪੜੇ ਵਿਚ ਲਾਈ ਜਾਂਦੀ ਸੀ। ਇਸ ਦੇ ਬਾਅਦ ਕੱਝਿਆਂ ਦੀ ਤੈਅ, ਮਸਾਲਿਆਂ ਦੀ ਤਹਿ ਅਤੇ ਇਸ ਤਰ੍ਹਾਂ ਕਈ ਤਹਿਆਂ ਲਾਈਆਂ ਜਾਂਦੀਆਂ ਸਨ। ਨਿਕੁਦੇਮੁਸ ਇਸ ਦੇ ਲਈ ਮਿੱਠੀ ਮਹਿਕ ਦੇਣ ਵਾਲਾ ਗੰਧਰਸ ਅਤੇ ਮਹਿਕ ਨਾਲ ਭਰਿਆ ਉਦੂ ਦਾ ਪਾਉਡਰ 70–75 ਪਾਊਂਡ (ਪੰਜਾਹ ਕੁ ਸੇਰ) ਲੈ ਆਇਆ ਸੀ (ਯੂਹੰਨਾ 19: 39)<sup>27</sup>

ਯਿਸੂ ਦੀ ਲਾਸ਼ ਨੂੰ ਦਫਨਾਉਣ ਦੀ ਕਾਹਲੀ ਵਿਚ ਕੰਮ ਕਰਦਿਆਂ, ਦੇਹਾਂ ਨੇ ਆਪਣੇ ਆਪ ਨੂੰ ਰਵਾਇਤੀ ਤੌਰ ਤੇ ਅਸੁਧ ਕਰ ਲਿਆ (ਗਿਣਤੀ 19: 11)। ਇਸ ਨਾਲ ਉਹ ਅਖਮੀਰੀ ਰੋਟੀ ਦੇ ਪਰਬ ਦੇ ਬਾਕੀ ਹਿੱਸੇ ਵਿਚ ਭਾਗ ਲੈਣ ਦੇ ਅਯੋਗ ਹੋ ਗਏ, ਪਰ ਜਾਹਿਰ ਹੈ ਕਿ ਉਨ੍ਹਾਂ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਸੀ।

ਜਦ ਯੂਸੁਫ਼ ਅਤੇ ਨਿਕੁਦੇਮੁਸ ਨੇ ਥੋੜ੍ਹੇ ਜਿਹੇ ਸਮੇਂ ਵਿਚ, ਜੋ ਕੁਝ ਉਹ ਕਰ ਸਕਦੇ ਸਨ, ਕਰ ਲਿਆ ਤਾਂ ਉਨ੍ਹਾਂ ਨੇ ਯਿਸੂ ਦੇ ਮੂੰਹ ਤੇ ਪਰਨਾ ਲਪੇਟ ਦਿੱਤਾ (ਵੇਖੋ ਯੂਹੰਨਾ 20: 7; 11: 44)। ਫਿਰ, ਹਨੌਰਾ ਵਧਣ ਤੇ ਯੂਸੁਫ਼ ਨੇ ‘ਭਾਰਾ ਪੱਥਰ ਕਬਰ ਦੇ ਮੂੰਹ ਉੱਤੇ ਰੇੜ੍ਹ ਕੇ’ ਜੋ ‘ਬਹੁਤ ਭਾਰਾ ਸੀ’<sup>28</sup> (ਮੱਤੀ 27: 60ਅ; ਮਰਕੁਸ 16: 4) ਕਬਰ ਨੂੰ ਬੰਦ ਕਰ ਦਿੱਤਾ<sup>29</sup>

### ਬੇਚੈਨ ਅੱਰਤਾਂ

ਇਨ੍ਹਾਂ ਬੰਦਿਆਂ ਨੂੰ ਵੇਖਣ ਵਾਲੇ ਲੋਕ ਵੀ ਸਨ ਜਿਨ੍ਹਾਂ ਤੋਂ ਉਹ ਸ਼ਾਇਦ ਅਨਜਾਣ ਸਨ। ‘ਕਬਰ ਦੇ ਸਾਹਮਣੇ ਬੈਠੀਆਂ’ ਸ਼ਾਇਦ ਨੇੜਲੀ ਕਿਸੇ ਪਹਾੜੀ ਤੇ, ਦੋ ਅੱਰਤਾਂ ਮਰੀਆਮ ਮਗਦਲੀਨੀ ਅਤੇ ਯਾਕੂਬ ਅਤੇ ਯੂਸੁਫ਼ ਦੀ ਮਾਤਾ ਮਰੀਆਮ ਗਲਗਥਾ ਤੋਂ ਹੀ ਉਨ੍ਹਾਂ ਦੇ ਮਗਰ ਸਨ (ਮੱਤੀ 27: 61; ਵੇਖੋ ਮਰਕੁਸ 15: 40, 47)।<sup>30</sup> ਇਨ੍ਹਾਂ ਅੱਰਤਾਂ ਨੇ ਯੂਸੁਫ਼ ਅਤੇ ਨਿਕੁਦੇਮੁਸ ਨੂੰ ਕਾਹਲੀ ਕਰਦਿਆਂ

ਵੇਖਿਆ ਸੀ (ਲੂਕਾ 23:55)। ਪਰ ਉਨ੍ਹਾਂ ਨੂੰ ਉਨ੍ਹਾਂ ਤੋਂ ਸੰਤੁਸ਼ਟੀ ਨਹੀਂ ਹੋਈ ਸੀ। ਉਨ੍ਹਾਂ ਨੇ ਬਾਗ ਵਿੱਚੋਂ ਯਹੂਸ਼ਲਮ ਵਿਚ ਜਿਥੋਂ ਉਹ ਠਹਿਰੀਆਂ ਹੋਈਆਂ ਸਨ ਜਾ ਕੇ ‘‘ਸੁਰਗਾਂ ਅਤੇ ਅਤਰ ਤਿਆਰ ਕੀਤਾ’’ (ਲੂਕਾ 23:56ਈ)। ਉਹ ਪ੍ਰਭੂ ਦੀ ਦੇਹ ਨੂੰ ਮਸਹ ਕਰਨ ਦਾ ਕੰਮ ਸੱਬਤ ਦੇ ਬਾਅਦ ਕਬਰ ਵਿਚ ਜਾ ਕੇ ਪੂਰਾ ਕਰਨਾ ਚਾਹੁੰਦੀਆਂ ਸਨ (ਵੇਖੋ ਲੂਕਾ 23:56ਅ; ਮਰਕੁਸ 16:1)।

### ਸਨਿਚਰਵਾਰ: ਨਿਰਾਸ਼ਾ ਦਾ ਸਮਾਂ (ਮੱਤੀ 27:62-66; ਲੂਕਾ 23:56ਅ; ਯੂਹੇਨਾ 20:19ਈ)

#### ਬੇਹਰਕਤ ਦੋਸਤ

ਸੱਬਤ ਵਾਲੇ ਦਿਨ ਅੌਰਤਾਂ ਨੇ ਹੁਕਮ ਮੁਜਬ ਅਰਾਮ ਕੀਤਾ (ਲੂਕਾ 23:56ਅ)। ਭੁੱਲ ਮਿਲਾ ਕੇ ਮਸੀਹ ਦੇ ਚੇਲਿਆਂ ਲਈ ਇਹ ‘‘ਯਹੂਦੀਆਂ ਦੇ ਡਰ ਦੇ ਮਾਰੇ’’ (ਯੂਹੇਨਾ 20:19; ਵੇਖੋ NIV)। ਬੰਦ ਦਰਵਾਜ਼ਿਆਂ ਦੇ ਪਿੱਛੇ ‘‘ਸੋਗ ਕਰਦੇ ਅਤੇ ਰੋਂਦੇ’’ (ਮਰਕੁਸ 16:10) ਹੋਏ ਨਿਰਾਸ਼ਾ ਵਿਚ ਕੱਟਿਆ ਦਿਨ ਸੀ। ਉਨ੍ਹਾਂ ਦੀਆਂ ਉਸੀਦਾਂ ‘‘ਯੂਸੂਫ਼ ਦੀ ਕਬਰ ਦੇ ਵਿਚ ਯਿਸੂ ਦੀ ਲਾਸ਼ ਦੇ ਨਾਲ ਹੀ ਢਫ਼ਨ ਹੋ ਗਈਆਂ’’ ਸਨ<sup>31</sup>। ‘‘ਉਨ੍ਹਾਂ ਨੂੰ ਦੁਗਣਾ ਸੌਗ ਸੀ। ਉਨ੍ਹਾਂ ਨੂੰ ਆਪਣੇ ਬੇਹੋਦ ਅਜੀਜ਼ ਦੋਸਤ ਦੇ ਦੁਖ ਭਰੇ ਠੁਕਰਾਏ ਜਾਣ ਅਤੇ ਮੌਤ ਦਾ ਦੁਖ ਸੀ ਜਿਸ ਨੂੰ ਉਹ ਦਿਲੋਂ ਪਿਆਰ ਕਰਦੇ ਸਨ। ਪਰ ਇਸ ਨਾਲੋਂ ਵੀ ਵੱਧ ਉਹ ਇਸ ਗੱਲ ਤੋਂ ਘਬਰਾਏ ਹੋਏ ਸਨ ਕਿ ਉਨ੍ਹਾਂ ਦੇ ਵਿਸ਼ਵਾਸ ਨੂੰ ਗ੍ਰਹਿਣ ਲੱਗ ਗਿਆ ਸੀ।’’<sup>32</sup> ਜਿਵੇਂ ਕਿ ਮਸੀਹ ਨੇ ਪਹਿਲਾਂ ਦੀ ਦਸ ਦਿੱਤਾ ਸੀ, ਉਹ ਉਨ੍ਹਾਂ ਭੇਡਾਂ ਵਾਂਗ ਸਨ ਜਿਨ੍ਹਾਂ ਦਾ ਕੋਈ ਆਜ਼ੜੀ ਨਾ ਹੋਵੇ (ਮੱਤੀ 26:31; ਮਰਕੁਸ 14:27)।

#### ਹਰਕਤ ਵਿਚ ਵੈਰੀ

ਯਿਸੂ ਦੇ ਚੇਲਿਆਂ ਨੇ ਬੇਹਰਕਤ ਰਹਿ ਕੇ ਸੱਬਤ ਦਾ ਦਿਨ ਕੱਟਿਆ ਹੋ ਸਕਦਾ ਹੈ, ਪਰ ਉਸ ਦੇ ਵੈਰੀਆਂ ਨੇ ਨਹੀਂ ‘‘ਅਗਲੇ ਭਲਕ ਜਿਹੜਾ ਤਿਆਰੀ ਦੇ ਦਿਨ ਤੋਂ ਪਿੱਛੇ ਸੀ ਪਰਧਾਨ ਜਾਜ਼ਰ ਅਤੇ ਫ਼ਰੀਸੀ ਇਕੱਠੇ ਹੋ ਕੇ ਪਿਲਾਤੁਸ ਦੇ ਕੋਲ ਆਏ’’ (ਮੱਤੀ 27:62)।<sup>33</sup> ਇਹ ਸਭਾ ਸੂਰਜ ਡੱਬਣ ਦੇ ਫੌਰਨ ਬਾਅਦ, ਸੱਬਤ ਦੇ ਦਿਨ ਸ਼ੁਰੂ ਹੋਈ ਹੋਵੇਗੀ। ਅਜਿਹਾ ਲਗਦਾ ਨਹੀਂ ਹੈ ਕਿ ਸਭਾ ਦੇ ਮੈਂਬਰਾਂ ਨੇ ਯਿਸੂ ਦੀ ਕਬਰ ਨੂੰ ਇਕ ਗਾਤ ਲਈ ਵੀ ਪਹਿਰੇ ਦੇ ਬਗੈਰ ਰਹਿਣ ਦਿੱਤਾ ਹੋਵੇ।

ਯਹੂਦੀ ਆਗੂਆਂ ਨੇ ਪਿਲਾਤੁਸ ਨੂੰ ਦੱਸਿਆ, ‘‘ਮਹਾਰਾਜ, ਸਾਨੂੰ ਯਾਦ ਹੈ ਕਿ ਉਹ ਛਲੀਆ ਆਪਣੇ ਜੀਉਦੇ ਜੀ ਕਹਿ ਗਿਆ ਸੀ ਜੇ ਮੈਂ ਤਿੰਨਾਂ ਦਿਨਾਂ ਪਿੱਛੋਂ ਜੀ ਉੱਠਾਂਗਾ’’ (ਮੱਤੀ 27:63)। ਉਨ੍ਹਾਂ ਦੀ ਗੱਲ ਜ਼ਬਰਦਸਤ ਹੈ। ਯਿਸੂ ਨੇ ਆਪਣੇ ਚੇਲਿਆਂ ਨੂੰ ਸਾਫ਼ ਸਾਫ਼ ਦਸ ਦਿੱਤਾ ਸੀ ਕਿ ਉਹ ਮੁਰਦਿਆਂ ਵਿੱਚੋਂ ਜੀ ਉੱਠੇਗਾ (ਮੱਤੀ 16:21; 17:22, 23; ਲੂਕਾ 18:31-33)।—ਪਰ ਉਹ ਸਮਝੇ ਨਹੀਂ ਸਨ (ਮਰਕੁਸ 9:9, 10)। ਦੂਜੇ ਪਾਸੇ ਲੋਕਾਂ (ਆਪਣੇ ਵੈਰੀਆਂ ਸਣੇ) ਨੂੰ ਆਪਣੇ ਜੀ ਉੱਠਣ ਦੀ ਗੱਲ ਉਸ ਨੇ ਗੁਪਤ ਸਥਦਾਂ ਵਿਚ ਕਰੀ ਸੀ (ਮੱਤੀ 12:39, 40; 16:4; ਯੂਹੇਨਾ 2:19-21; 10:17, 18), ਪਰ ਯਹੂਦੀ ਆਗੂਆਂ ਨੇ ਉਸ ਦੇ ਸੰਦੇਸ਼ ਨੂੰ ਸਮਝ ਲਿਆ ਸੀ।<sup>34</sup> ਭਾਵੇਂ ਉਹ ਯਿਸੂ ਦੀਆਂ ਗੱਲਾਂ ਵਿਚ ਯਕੀਨ ਨਹੀਂ ਕਰਦੇ ਸਨ ਪਰ ਘੱਟੋਂ ਘੱਟ ਉਹ ਐਨਾ ਸਮਝਦੇ ਸਨ ਕਿ ਉਸ ਨੇ ਦੱਸਿਆ ਸੀ ਕਿ ਉਹ ‘‘ਤਿੰਨਾਂ ਦਿਨਾਂ ਪਿੱਛੋਂ ਜੀ ਉੱਠੇਗਾ।’’

ਇਸ ਕਰਕੇ ਉਨ੍ਹਾਂ ਨੇ ਹਾਕਮ ਨੂੰ ਬੇਨਤੀ ਕੀਤੀ: ‘‘ਇਸ ਲਈ ਹੁਕਮ ਕਰੋ ਜੋ ਤੀਏ ਦਿਨ ਤੀਕਰ ਕਬਰ ਦੀ ਰਾਖੀ ਕੀਤੀ ਜਾਏ, <sup>35</sup> ਕਿਤੇ ਉਹ ਦੇ ਚੇਲੇ ਆਣ ਕੇ ਉਹ ਨੂੰ ਚੁਗਾ ਨਾ ਲੈਣ ਅਤੇ ਲੋਕਾਂ ਨੂੰ ਆਖਣ ਭਈ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਸੇ ਪਿਛਲੀ ਭੁੱਲ ਪਹਿਲੀ ਨਾਲੋਂ ਬੁਰੀ ਹੋਉਗੀ।’’

(ਮੱਤੀ 27:64)। ਸਭਾ ਦੇ ਮੈਂਬਰਾਂ ਨੇ ਲੋੜ ਪੈਂਣ ਤੇ ਹੋਰਾਫ਼ੇਰੀ ਕਰਨ ਵਿਚ ਝਿਥਕ ਨਹੀਂ ਕਰਨੀ ਸੀ (ਮੱਤੀ 26:59), ਇਸ ਕਰਕੇ ਉਨ੍ਹਾਂ ਨੇ ਇਹ ਮੰਨ ਲਿਆ ਕਿ ਯਿਸੂ ਦੇ ਚੇਲੇ ਵੀ ਮੌਕਾ ਮਿਲਣ ਤੇ ਅਜਿਹਾ ਹੀ ਕਰ ਸਕਦੇ ਹਨ। (ਸਾਡੇ ਵਿੱਚੋਂ ਬਹੁਤਿਆਂ ਨੂੰ ਲਗਦਾ ਹੈ ਕਿ ਜੋ ਅਸੀਂ ਸੋਚਦੇ ਜਾਂ ਮਹਿਸੂਸ ਕਰਦੇ ਹਾਂ ਦੂਜੇ ਵੀਂ ਇਹੀ ਕਰਦੇ ਹਨ)

ਪਿਲਾਤੁਸ ਨੇ ਜਵਾਬ ਦਿੱਤਾ, ‘‘ਪਹਿਰਾ ਤੁਹਾਡੇ ਕੋਲ ਹੈ’’ (ਮੱਤੀ 27:65ਓ)। ਕਈਆਂ ਦਾ ਸੁਝਾਅ ਹੈ ਕਿ ਪਿਲਾਤੁਸ ਕਹਿ ਰਿਹਾ ਸੀ, ‘‘ਤੁਹਾਡੇ ਕੋਲ ਪਹਿਲਾਂ ਹੀ ਹੈਕਲ ਦੇ ਪਹਿਰੇਦਾਰ ਹਨ; ਉਨ੍ਹਾਂ ਨੂੰ ਕਿਉਂ ਨਹੀਂ ਵਰਤਦੇ।’’ ਪਰ ਅਗਲੀ ਘਟਨਾ ਤੋਂ ਸੰਕੇਤ ਮਿਲਦਾ ਹੈ ਕਿ ਪਿਲਾਤੁਸ ਉਨ੍ਹਾਂ ਦੀ ਮਦਦ ਕਰਨ ਅਤੇ ਉਨ੍ਹਾਂ ਨੂੰ ਰੋਮੀ ਪਹਿਰੇਦਾਰ ਮੁਹਈਆ ਕਰਾਉਣ ਲਈ ਸਹਿਮਤ ਹੋ ਗਿਆ।<sup>36</sup> ਪਹਿਰੇਦਾਰ ਦੇ ਕੇ ਉਸ ਨੇ ਉਨ੍ਹਾਂ ਨੂੰ ਕਿਹਾ, ‘‘ਜਾਓ, ਜਿਸ ਤਰ੍ਹਾਂ ਸਮਝੋ ਉਹ [ਕਬਰ] ਦੀ ਰਾਖੀ ਕਰੋ।’’ (ਮੱਤੀ 27:65ਅ)

ਯਾਤਰਾਂ ਨੇ ‘ਪਹਿਰੇ ਵਾਲਿਆਂ ਨਾਲ ਪੱਥਰ ਉੱਤੇ ਮੋਹਰ ਲਾ ਕੇ ਕਬਰ ਦੀ ਰਾਖੀ’ ਕੀਤੀ (ਮੱਤੀ 27:66ਓ) – ਭਾਵ ਆਪਣਾ ਪੂਰਾ ਜ਼ੋਰ ਲਾ ਦਿੱਤਾ। ਪਹਿਲਾਂ ਤਾਂ ਉਨ੍ਹਾਂ ਨੇ ਇਹ ਯਕੀਨੀ ਬਣਾਇਆ ਕਿ ਯਿਸੂ ਦੀ ਲਾਸ਼ ਕਬਰ ਵਿਚ ਹੀ ਹੈ।<sup>37</sup> ਫਿਰ ਉਨ੍ਹਾਂ ਨੇ ਪੱਥਰ ਨੂੰ ਪਿੱਛੇ ਹਟਾਇਆ ਅਤੇ ਉਸ ਉੱਤੇ ‘‘ਮੋਹਰ ਲਾ ਦਿੱਤੀ’’ (ਮੱਤੀ 27:66ਅ)। ਅਜਿਹਾ ਪੱਥਰ ਦੇ ਕਿਨਾਰਿਆਂ ਤੇ ਮੌਮ ਜਾਂ ਮਿੱਟੀ ਦੀ ਮੋਹਰ ਲਾ ਕੇ ਪੱਥਰ ਦੇ ਆਲੇ ਦੁਆਲੇ ਇਕ ਰੱਸੀ ਖਿੱਚ ਕੇ ਉਸ ਨੂੰ ਚਟਾਨ ਦੇ ਦੂਜੇ ਪਾਸੇ ਬੰਨ੍ਹ ਕੇ ਕੀਤਾ ਗਿਆ ਹੋ ਸਕਦਾ ਹੈ। ਮੋਹਰ ਲਾਉਣ ਦਾ ਮਕਸਦ ਕਿਸੇ ਤਰ੍ਹਾਂ ਦੀ ਛੇੜ ਛਾੜ ਨੂੰ ਰੋਕਣਾ ਸੀ, ਕਿਉਂਕਿ ਹੁਕਮ ਤੋੜਨਾ ਮੌਤ ਦੀ ਸਜ਼ਾ ਹੋਣੀ ਸੀ।<sup>38</sup> ਅਖੀਰ ਵਿਚ ਰੋਮੀ ਪਹਿਰੇਦਾਰ ਕਬਰ ਦੇ ਆਲੇ ਦੁਆਲੇ ਪਹਿਰਾ ਦੇਣ ਲੱਗੇ (ਮੱਤੀ 27:66ਅ)।<sup>39</sup> ਇਸ ਗੱਲ ਤੋਂ ਸੰਤੁਸ਼ਟ ਕਿ ਤਿੰਨ ਦਿਨਾਂ ਵਿਚ ਉਹ ਯਿਸੂ ਦੀ ਲਾਸ਼ ਨੂੰ ਵਿਖਾ ਸਕਣਗੇ, ਜੋ ਉਨ੍ਹਾਂ ਦੇ ਮੁਤਾਬਕ ‘‘ਗੜਗੜ ਕਰਨ ਵਾਲੀ, ਪਰ ਥੋੜੀ ਦੇਰ ਦੀ ਮਸੀਹ ਦੀ ਲਹਿਰ ਸੀ’’ ਤੇ ਆਖਰੀ ਹਮਲਾ ਹੋਣਾ ਸੀ।

### ਐਤਵਾਰ ਦਾ ਪਹਿਲਾ ਹਿੱਸਾ: ਬੋਪਰਤੀਤੀ ਦਾ ਸਮਾਂ (ਮੱਤੀ 28:1-8; ਮਰਕੁਸ 16:1-9; ਲੁਕਾ 24:1-11)

ਸੱਬਤ ਦਾ ਅਖੀਰ ਹੋਕੇ ਨਾਲ ਹੋਇਆ ਸੀ ਪਰ ਹਫ਼ਤੇ ਦਾ ਪਹਿਲਾ ਦਿਨ ਗੀਤ ਨਾਲ ਸੁਰੂ ਹੋਇਆ। ਪਰ ਚੇਲਿਆਂ ਨੂੰ ਨਿਰਸ਼ਾ ਤੋਂ ਅਨੰਦ ਵਿਚ ਜਾਣ ਲਈ ਵਕਤ ਲੱਗਾ। ਜਿਵੇਂ ਕਿ ਅਸੀਂ ਵੇਖਾਂਗੇ ਕਿ ਯਿਸੂ ਦੇ ਚੇਲਿਆਂ ਲਈ ਇਸ ਗੱਲ ਨੂੰ ਮੰਨਣਾ ਔਖਾ ਸੀ ਕਿ ਉਹ ਸਚਮੁਚ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ।

#### ਮੋਅਜ਼ਜ਼ਾ

ਇੰਜੀਲ ਦੇ ਕਿਸੇ ਵੀ ਲੇਖਕ ਨੇ ਜੀ ਉੱਠਣ ਦਾ, ਜੋ ਸਭ ਤੋਂ ਵੱਡਾ ਮੋਅਜ਼ਜ਼ਾ ਹੈ ... ਵੇਰਵਾ ਨਹੀਂ ਦਿੱਤਾ। ... ਉਸ ਬੇਹੁੱਤ ਪਵਿੱਤਰ ਦਰਿਸ਼ ਤੇ ਪੜਦਾ ਪਾ ਦਿੱਤਾ ਜਾਂਦਾ ਹੈ।<sup>40</sup> ਅਸੀਂ ਸਿਰਫ਼ ਐਨਾਂ ਹੀ ਪੜ੍ਹਦੇ ਹਾਂ ਕਿ ‘‘ਹਫ਼ਤੇ ਦੇ ਪਹਿਲੇ ਦਿਨ ਉਹ ਤੜਕੇ’’ ਜੀ ਉੱਠਿਆ (ਮਰਕੁਸ 16:9)।<sup>41</sup> ਇਸ ਤੋਂ ਇਹ ਮਤਲਬ ਕੱਵਿਆ ਜਾਂਦਾ ਹੈ ਕਿ ਜੀ ਉੱਠਣਾ ਸੂਰਜ ਚੜ੍ਹਨ ਤੋਂ ਪਹਿਲਾਂ ਹੋਇਆ (ਯੂਹੇਨਾ 20:1)। ਮਸੀਹ ਪਹਿਲੇ ਦਿਨ ਦੀ ਸ਼ੁਰੂਆਤ (ਸੂਰਜ ਢੁੱਬਣ) ਅਤੇ ਅਗਲੀ ਸਵੇਰ ਸੂਰਜ ਚੜ੍ਹਨ ਦੇ ਦਰਮਿਆਨ ਹੀ ਕਿਤੇ ਜੀ ਉੱਠਿਆ।<sup>42</sup>

ਮੌਤ ਦੇ ਵਕਤ ਯਿਸੂ ਦੀ ਆਤਮਾ ਪਤਾਲਲੋਕ ਵਿਚ ਚਲੀ ਗਈ (ਲੁਕਾ 23:43);<sup>43</sup> ਰਸੂਲਾਂ ਦੇ ਕੰਮ 2:27, 31) ਅਤੇ ਉਸ ਦੀ ਦੇਰ ਨੂੰ ਕਬਰ ਵਿਚ ਰੱਖ ਦਿੱਤਾ ਗਿਆ ਸੀ। ‘‘ਰਾਤ

ਨੂੰ ਕਿਸੇ ਵਕਤ ਉਸ ਦੀ ਦੇਹ ਬਦਲ ਗਈ<sup>44</sup> ਅਤੇ ਉਸ ਦੀ ਆਤਮਾ ਵਾਪਸ ਆ ਗਈ। ਇਹ ਕਿ ਆਤਮਾ ਨੇ ਸੁਕਰਵਾਰ ਸ਼ਾਮ 3:00 ਵਜੇ ਪਿਤਾ ਦੇ ਸਪੁਰਦ ਹੋ ਕੇ ..., ਉਸ ਦੀ ਮੁਰਦਾ ਦੇਹ ਵਿਚ ਫੇਰ ਤੋਂ ਦਾਬਲ ਹੋਈ ਜਿਸ ਨਾਲ ਉਹ ਜਿੰਦਾ ਹੋ ਗਿਆ।<sup>45</sup> ਉਹ ਕਬਰ ਦੀਆਂ ਪੱਟੀਆਂ ਨੂੰ ਸੁਟ ਕੇ<sup>46</sup> ‘‘ਫੇਰ ਕਦੇ ਨਾ ਮਰਨ ਲਈ’’ (ਰੋਮੀਆਂ 6:9) ‘‘ਮੁਰਦਿਆਂ ਵਿੱਚੋਂ ਜੀ ਉੱਠਿਆ’’ (ਰਸੂਲਾਂ ਦੇ ਕੰਮ 10:41)।<sup>47</sup> ਪੀਟਰ ਮਾਰਸ਼ਲ ਨੇ ਇਸ ਬਿਆਨੇ ਬਾਹਰੀ ਗੱਲ ਦੇ ਲਈ ਕਾਵਿ ਰੂਪਕ ਦੀ ਵਰਤੋਂ ਕੀਤੀ ਹੈ:

... ਅਚਾਨਕ ਸੂਰਜ ਛੁੱਘਣ ਅਤੇ ਮੁਨ੍ਹੇਰੇ ਦੇ ਦਰਮਿਆਨ ਕਿਤੇ,  
ਅਗਿਮਬੈਆ ਦੇ ਯੂਸੂਫ ਦੀ ਉਸ ਨਵੀਂ ਕਬਰ ਵਿਚ, ਅਦਿੱਖ ਸ਼ਕਤੀਆਂ ਦੀ ਹਿੱਲਜੁੱਲ  
ਹੋਈ ...  
ਝੁਦਾ ਦੇ ਸਾਹ ਦੇ ਬਾਗ ਵਿਚ ਚੱਲਣ ਵਰਗੀ ਕੋਈ ਖੜਖ਼ਤਾਹਟ।  
ਉਸ ਮੁਰਦਾ ਦੇਹ ਵਿਚ ਜਿਸ ਨੂੰ ਉਨ੍ਹਾਂ ਨੇ ਠੰਡੇ ਠਾਰ ਪੱਥਰ ਦੀ ਸਲੈਬ ਤੇ ਰੱਖਿਆ ਸੀ।  
ਉਸ ਵਿਚ ਤਾਕਤਵਰ ਅਪਾਰ ਜ਼ਿੰਦਗੀ ਵਾਪਸ ਆ ਗਈ ਸੀ;  
ਅਤੇ ਉਹ ਮੁਰਦਾ ਜੀ ਉੱਠਿਆ ਸੀ।  
ਕਬਰ ਦੇ ਕਫ਼ਨ ਵਿੱਚੋਂ ਬਾਹਰ ਆ ਗਿਆ ਸੀ।  
ਕਬਰ ਦੀ ਦਹਿਲੀਜ਼ ਤੇ ਚੱਲ ਕੇ ਗਿਆ ਸੀ,  
ਆਪਣੇ ਜ਼ਖਮੀ ਪੈਰਾਂ ਤੇ ਇਕ ਪਲ ਲਈ ਲੜਖੜਾ ਕੇ ਖਲੋਤਾ ਸੀ,  
ਤਰੇਲ ਨਾਲ ਭਰੇ ਬਾਗ ਵਿੱਚੋਂ ਹਮੇਸ਼ਾ ਹਮੇਸ਼ਾ ਲਈ ਜੀ ਉੱਠੇ ਕੇ ਨਿਕਲ ਗਿਆ ਸੀ।<sup>48</sup>

## ਢੂਤ

ਜੀ ਉੱਠਣ ਦੇ ਬਾਅਦ ਕਿਤੇ ਜਦ ਅਜੇ ਅਨੁਰਾ ਹੀ ਸੀ (ਮੱਤੀ 28: 1; ਯੂਹੇਨਾ 20: 1), “ਇਕ ਵੱਡਾ ਭੁਚਾਲ ਆਇਆ ਇਸ ਲਈ ਕਿ ਪੁੱਤ੍ਰ ਦਾ ਦੂਤ ਅਕਾਸ਼ੋਂ ਉੱਤਰਿਆ ਅਰ [ਕਬਰ ਦੇ] ਨੇੜੇ ਆਣ ਕੇ ਉਸ ਪੱਥਰ ਨੂੰ ਰੇੜ ਕੇ ਲਾਂਭੇ ਕਰ ਦਿੱਤਾ ਅਰ ਉਸ ਉੱਤੇ ਬਹਿ ਗਿਆ” (ਮੱਤੀ 28: 2)। ਉਸ ਨੇ ਪੱਥਰ ਨੂੰ ਯਿਸੂ ਨੂੰ ਕਬਰ ਵਿੱਚੋਂ ਕੱਢਣ ਲਈ ਨਹੀਂ ਬਲਕਿ ਦੂਜਿਆਂ ਨੂੰ ਇਹ ਵਿਖਾਉਣ ਲਈ ਰੇਹਿੜਿਆ ਕਿ ਕਬਰ ਖਾਲੀ ਹੈ, <sup>49</sup> ਕਿਉਂਕਿ ਉਹ ਤਾਂ ਪਹਿਲਾਂ ਹੀ ਜਾ ਚੁੱਕਾ ਸੀ। ਡਰਿਸ਼ਤਾ ਸਾਇਦ ਇਹ ਯਕੀਨੀ ਬਣਾਉਣ ਲਈ ਪੱਥਰ ਤੇ ਬੈਠਾ ਸੀ ਕਿ ਕੋਈ ਕਬਰ ਨੂੰ ਫੇਰ ਤੋਂ ਬੰਦ ਨਾ ਕਰ ਦੇਵੇ।

ਫਰਿਸ਼ਤੇ ਦਾ “ਰੂਪ ਬਿਜਲੀ ਵਰਗਾ ਅਰ ਉਹਦਾ ਬਸਤਰ ਬਰਫ ਜਿੰਨਾ ਚਿੰਟਾ ਸੀ” (ਮੱਤੀ 28: 3)। ਜਦ ਪਹਿਰੇਦਾਰਾਂ ਨੇ ਉਸ ਨੂੰ ਵੇਖਿਆ, ਤਾਂ ਉਹ “ਭੈਅ ਦੇ ਮਾਰੇ ... ਕੰਬ ਉੱਠੇ ਅਤੇ ਮੁਰਦਿਆਂ ਵਾਂਗੂ ਹੋ ਗਏ” (ਮੱਤੀ 28: 4)। ਉਹ ਭੈਅ ਨਾਲ ਸੁੰਨ-ਵੱਟੇ ਹੋ ਗਏ ਸਨ। ਹੋਸ਼ ਆਉਣ ਤੇ ਉਹ ਆਪਣੇ ਆਪ ਨੂੰ ਉਸ ਸੁਰਗੀ ਮਹਿਮਾਨ ਤੋਂ ਦੂਰ ਬਾਗ ਵਿੱਚੋਂ ਭੱਜ ਨਿਕਲੇ ਹੋਣਗੇ। ਆਖਰ ਖਾਲੀ ਕਬਰ ਦੀ ਰਾਖੀ ਕਰਨ ਦਾ ਮਤਲਬ ਹੀ ਕੀ ਸੀ!<sup>50</sup>

## ਸੰਦੇਸ਼

ਖਾਲੀ ਕਬਰ ਮਹਿਮਾਨਾਂ ਲਈ ਤਿਆਰ ਸੀ। ਅਸੀਂ ਇਹ ਨਹੀਂ ਦਸ ਸਕਦੇ ਕਿ ਇਕ ਦੇ ਬਾਅਦ ਇਕ ਤਰਤੀਬਵਾਰ ਕੀ ਹੋਇਆ; ਇਹ ਅਤੇ ਅਗਲਾ ਪਾਠ ਸਮਗਰੀ ਨੂੰ ਸੰਗਠਿਤ ਕਰਨ ਦਾ ਤਰੀਕਾ ਹੈ। ਸੰਖੇਪ ਲੜੀ ਦੀ ਲੋੜ ਨਹੀਂ ਹੈ। ਮਹੱਤਵ ਇਸ ਗੱਲ ਦਾ ਹੈ ਕਿ ਯਿਸੂ ਮੁਰਦਿਆਂ ਵਿੱਚੋਂ ਜੀ ਉੱਠਿਆ ਸੀ ਅਤੇ ਉਸ ਨੇ ਇਹ ਗੱਲ ਸੈਂਕੜੇ ਲੋਕਾਂ ਨੂੰ ਵਿਖਾਈ ਦੇ ਕੇ ਸਾਬਤ ਕਰ ਦਿੱਤੀ ਸੀ।

“ਜਾਂ ਸੱਭਤ ਦਾ ਦਿਨ ਬੀਤ ਗਿਆ,<sup>51</sup> ਤਾਂ ਹਫ਼ਤੇ ਦੇ ਪਹਿਲੇ ਦਿਨ ਪਹੁ ਛੁੱਘਣ ਦੇ ਵੇਲੇ” ਮਰੀਅਮ ਮਗਦਲੀਨੀ ਅਤੇ ਯੂਸੂਫ ਦੀ ਮਾਤਾ ਮਰੀਅਮ, ਦੋਵੇਂ ਜਿਨ੍ਹਾਂ ਨੇ ਯੂਸੂਫ ਅਤੇ

ਨਿਕੁਦੇਮਸ ਨੂੰ ਯਿਸੂ ਨੂੰ ਦਫਨਾਉਂਦਿਆਂ ਵੇਖਿਆ ਸੀ, ਕਬਰ ਵੱਲ ਨੂੰ ਗਈਆਂ (ਮੱਤੀ 28: 1)। ਉਨ੍ਹਾਂ ਦੇ ਨਾਲ ਸਲੋਮੀ ਅਤੇ ਯੋਅਨਾ<sup>52</sup> ਅਤੇ ਹੋਰ ਅੰਰਤਾਂ ਵੀ ਹੋਣਗੀਆਂ। ਉਹ ਯਿਸੂ ਦੀ ਦੇਹ ਨੂੰ ਮਸਹ ਕਰਨ ਲਈ ਖੂਸਥੁਦਾਰ ਚੀਜ਼ਾਂ ਲੈ ਕੇ ਆਈਆਂ ਸਨ (ਮਰਕੁਸ 16: 1; ਲੂਕਾ 24: 10)<sup>53</sup>

ਬਾਗ ਦੇ ਕੋਲ ਜਾ ਕੇ ਉਹ ਹੈਰਾਨ ਰਹਿ ਗਈਆਂ, ‘‘ਸਾਡੇ ਲਈ ਪੱਥਰ ਨੂੰ ਕਬਰ ਦੇ ਮੁੜੋ ਕੌਣ ਰੇੜ੍ਹ ਕੇ ਲਾਂਭੇ ਕਰੂੰ’’ (ਮਰਕੁਸ 16: 3)। ਉਹ ਬੇਕਾਰ ਦੀ ਚਿੰਤਾ ਕਰ ਰਹੀਆਂ ਸਨ। ਉੱਥੇ ਪਹੁੰਚ ਕੇ ਉਨ੍ਹਾਂ ਨੇ ‘‘ਪੱਥਰ ਨੂੰ ਕਬਰੋਂ ਲਾਂਭੇ ਰਿਝਿਆ ਪਿਆ ਡੱਠਾ’’ (ਲੂਕਾ 24: 2)। ਕਬਰ ਦੇ ਅੰਦਰ ਜਾ ਕੇ ਯਿਸੂ ਦੀ ਦੇਹ ਨੂੰ ਉੱਥੇ ਨਾ ਵੇਖ ਕੇ ਪਰੋਸਾਨ ਹੋ ਗਈਆਂ ਕਿ ਇਹ ਕਿਥੇ ਜਾ ਸਕਦੀ ਹੈ (ਲੂਕਾ 24: 3, 4)<sup>54</sup>

ਫਿਰ ਅਚਾਨਕ, ‘‘ਦੇ ਪੁਰਸ਼ ਚਮਕੀਲੀ ਪੁਸ਼ਾਕ ਪਹਿਨੀ ਓਨ੍ਹਾਂ ਦੇ ਕੋਲ ਆ ਖਲੋਤੇ’’ (ਲੂਕਾ 24: 4)<sup>55</sup> ਉਨ੍ਹਾਂ ਨੂੰ ਵੇਖ ਕੇ ਇਹ ਅੰਰਤਾਂ ‘‘ਡਰ ਗਈਆਂ ਅਤੇ ਆਪਣੇ ਸਿਰ ਜਮੀਨ ਦੀ ਵੱਲ ਝੁਕਾਉਣ ਲੱਗੀਆਂ’’ (ਲੂਕਾ 24: 5ਓ; NLT)। ਉਨ੍ਹਾਂ ‘‘ਪੁਰਖਾਂ’’ ਵਿੱਚੋਂ ਇਕ ਫ਼ਰਿਸ਼ਤਾ ਸੀ ਜਿਸ ਨੇ ਪੱਥਰ ਨੂੰ ਰੇੜਿਆ ਸੀ (ਮੱਤੀ 28: 2, 5)। ਉਸ ਨੇ ਉਨ੍ਹਾਂ ਨੂੰ ਆਖਿਆ:

‘‘ਤੁਸੀਂ ਨਾ ਡਰੋ ਕਿਉਂਕਿ ਮੈਂ ਜਾਣਦਾ ਹਾਂ ਜੋ ਤੁਸੀਂ ਯਿਸੂ ਨੂੰ ਜ਼ਿਹੜਾ ਸਲੀਬ ਉੱਤੇ ਚੜ੍ਹਾਇਆ ਗਿਆ ਸੀ ਭਾਲਦੀਆਂ ਹੋ’’ (ਮੱਤੀ 28: 5)

‘‘ਤੁਸੀਂ ਜੀਉਂਦੇ ਨੂੰ ਮੇਇਆਂ ਵਿਚ ਕਿਉਂ ਭਾਲਦੀਆਂ ਹੋ’’ (ਲੂਕਾ 24: 5ਅ)।

‘‘ਉਹ ਐਥੇ ਹੈ ਨਹੀਂ ਕਿਉਂਕਿ ਜਿਵੇਂ ਉਸਨੇ ਕਿਹਾ ਸੀ ਉਹ ਜੀ ਉੱਠਿਆ ਹੈ’’<sup>56</sup> (ਮੱਤੀ 28: 6ਓ)।

ਚੇਤੇ ਕਰੋ ਕਿ ਗਲੀਲ ਵਿਚ ਹੁੰਦਿਆਂ ਉਸ ਨੇ ਤੁਹਾਨੂੰ ਕਿੱਕੁਰ ਕਿਹਾ ਸੀ। ਭਈ ਮਨੁੱਖ ਦੇ ਪੁੱਤਰ ਨੂੰ ਪਾਪੀ ਮਨੁੱਖਾਂ ਦੇ ਹੱਥੀ ਫੜਵਾਇਆ ਜਾਣਾ ਅਤੇ ਸਲੀਬ ਉੱਤੇ ਚੜ੍ਹਾਇਆ ਜਾਣਾ ਅਰ ਤੌਂਏ ਦਿਨ ਜੀ ਉੱਠਣਾ ਜ਼ਰੂਰ ਹੈ (ਲੂਕਾ 24: 6, 7)।

ਆਉ ਇਹ ਥਾਂ ਵੇਖੋ ਜਿੱਥੇ ਪ੍ਰਭੂ ਪਿਆ ਹੋਇਆ ਸੀ। ਅਰ ਛੇਤੀ ਜਾ ਕੇ ਉਹ ਦੇ ਚੇਲਿਆਂ ਨੂੰ ਆਖੋ ਭਈ ਉਹ ਮੁਹਦਿਆਂ ਵਿੱਚੋਂ ਜੀ ਉੱਠਿਆ ਹੈ ਅਤੇ ਵੇਖੋ ਉਹ ਤੁਹਾਥੋਂ ਅੱਗੇ ਗਲੀਲ ਨੂੰ ਜਾਂਦਾ ਹੈ, ਉਹ ਨੂੰ ਤੁਸੀਂ ਉੱਥੇ ਵੇਖੋਗੇ<sup>57</sup> ਲਓ ਮੈਂ ਤੁਹਾਨੂੰ ਦੱਸ ਦਿੱਤਾ (ਮੱਤੀ 28: 6ਅ, 7; ਵੇਖੋ ਮਰਕੁਸ 16: 7)।

ਤਾਂ ਉਨ੍ਹਾਂ ਅੰਰਤਾਂ ਨੂੰ ਯਿਸੂ ਦਾ ਵਾਅਦਾ ਯਾਦ ਆਇਆ (ਲੂਕਾ 24: 8) ਅਤੇ ‘‘ਉਹ ਭੈ ਅਤੇ ਵੱਡੀ ਖੁਸ਼ੀ ਨਾਲ ਕਬਰ ਕੋਲੋਂ ਛੇਤੀ ਚੱਲ ਕੇ ਉਹਦੇ ਚੇਲਿਆਂ ਨੂੰ ਖਬਰ ਦੇਣ ਲਈ ਦੌੜੀਆਂ ਗਈਆਂ’’ (ਮੱਤੀ 28: 8)<sup>58</sup> ਰਾਹ ਵਿਚ ਉਹ ‘‘ਕਿਸੇ ਨਾਲ ਕੁਝ ਨਾ ਬੋਲੀਆਂ’’ (ਮਰਕੁਸ 16: 8),<sup>59</sup> ਪਰ ਜਿੱਥੇ ਰਸੂਲ ਠਹਿਰੇ ਹੋਏ ਸਨ, ਉੱਥੇ ਪਹੁੰਚ ਕੇ, ‘‘ਏਹ ਸਾਰੀਆਂ ਗੱਲਾਂ ਉਨ੍ਹਾਂ ਗਿਆਰਾਂ<sup>60</sup> ਅਤੇ ਹੋਰਨਾਂ ਸਭਨਾਂ ਨੂੰ ਦੱਸ ਦਿੱਤੀਆਂ’’ (ਲੂਕਾ 24: 9; ਵੇਖੋ ਆਇਤਾਂ 22, 23)।

ਇਹ ਕਲਪਨਾ ਕਰਨਾ ਮੁਸਕਿਲ ਨਹੀਂ ਹੈ ਕਿ ਫ਼ਰਿਸ਼ਤਿਆਂ ਅਤੇ ਉਮੀਦ ਦਾ ਸੰਦੇਸ਼ ਦਿੰਦੇ ਹੋਏ ਉਨ੍ਹਾਂ ਅੰਰਤਾਂ ਦੀ ਅਵਾਜ਼ ਵਿਚ ਜੋਸ਼ ਸੀ। ਅਫਸੋਸ ਕਿ ਰਸੂਲਾਂ ਨੂੰ ਉਨ੍ਹਾਂ ਦੀਆਂ ਗੱਲਾਂ ‘‘ਕਹਾਣੀਆਂ ਜਿਹੀਆਂ ਮਲੂਮ ਹੋਈਆਂ ਅਤੇ ਉਨ੍ਹਾਂ ਨੇ ਉਨ੍ਹਾਂ ਦਾ ਸੱਚ ਨਾ ਮੰਨਿਆ’’ (ਲੂਕਾ 24: 10, 11)<sup>61</sup> ਉਨ੍ਹਾਂ ਨੂੰ ਯਕੀਨ ਕਰਨ ਲਈ ਉਹ ਸਬੂਤ ਚਾਹੀਦਾ ਸੀ ਜੋ ਕਿ ਛੇਤੀ ਹੀ ਮਿਲਣ ਵਾਲਾ ਸੀ।

## ਸਾਰ

ਰਸੂਲਾਂ ਨੇ ਔਰਤਾਂ ਦੀ ਗੱਲ ਤੇ ‘‘ਯਕੀਨ ਨਹੀਂ ਕੀਤਾ।’’ ਯਿਸੂ ਦੀ ਮੌਤ ਦੇ ਵਕਤ ਕਿਸੇ ਨੇ ਯਕੀਨ ਨਹੀਂ ਕੀਤਾ ਸੀ ਕਿ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ। ਉਨ੍ਹਾਂ ਨੂੰ ਵੀ ਯਕੀਨ ਨਹੀਂ ਹੋਇਆ ਸੀ ਜਿਨ੍ਹਾਂ ਨੇ ਉਸ ਨੂੰ ਦਫ਼ਨਾਇਆ ਸੀ। ਬੰਦ ਦਰਵਾਜ਼ਿਆਂ ਪਿੱਛੇ ਲੁਕੇ ਉਸਦੇ ਚੇਲਿਆਂ ਨੂੰ ਵੀ ਯਕੀਨ ਨਹੀਂ ਸੀ ਹੋਇਆ। ਉਸ ਦੀ ਦੇਹ ਨੂੰ ਮਸਹ ਕਰਨ ਲਈ ਆਉਣ ਵਾਲੀਆਂ ਔਰਤਾਂ ਨੂੰ ਵੀ ਯਕੀਨ ਨਹੀਂ ਹੋਇਆ ਸੀ। ਯਕੀਨਨ ਉਸ ਦੇ ਵੈਰੀਆਂ ਨੂੰ ਵੀ ਯਕੀਨ ਨਹੀਂ ਹੋਇਆ ਸੀ। ਐਚ. ਆਈ. ਹੋਸਟਰ ਨੇ ਲਿਖਿਆ ਹੈ, ‘‘ਜੀ ਉੱਠੇ ਪ੍ਰਭੂ ਦਾ ਪਹਿਲਾ ਕੰਮ ਆਪਣੇ ਹੀ ਚੇਲਿਆਂ ਨੂੰ ਯਕੀਨ ਦੁਆਉਣਾ ਸੀ ਕਿ ਉਹ ਜਿੰਦਾ ਹੋ ਗਿਆ।’’<sup>62</sup> ਇਸ ਪਾਠ ਦੇ ਦੂਜੇ ਭਾਗ ਵਿਚ ਅਸੀਂ ਵੇਖਾਂਗੇ ਕਿ ਉਸ ਨੇ ਉਨ੍ਹਾਂ ਨੂੰ ਯਕੀਨ ਕਿਵੇਂ ਦੁਆਇਆ।

### ਟਿੱਪਣੀਆਂ

<sup>1</sup>ਇਹ ਦੋ ਭਾਗਾਂ ਵਾਲੇ ਪਾਠ ਦਾ ਪਹਿਲਾ ਭਾਗ ਹੈ। ਜੇ ਸਮੇਂ ਦੀ ਕਮੀ ਹੋਵੇ ਤਾਂ ਇਸ ਅਤੇ ਅਗਲੇ ਪਾਠ ਨੂੰ ਇੱਕੋ ਪੇਸ਼ਕਸ਼ ਵਿਚ ਸੰਖੇਪ ਕੀਤਾ ਜਾ ਸਕਦਾ ਹੈ। <sup>2</sup>ਇਸ ਕਿਤਾਬ ਵਿਚ ‘‘ਰੋਮੀ ਸਲੀਬ ਤੇ ਛੇ ਘੰਟੇ’’ ਅਤੇ ‘‘ਸਲੀਬ ਤੇ ਔਰਤਾਂ’’ ਪਾਠਾਂ ਵਿਚ ਚਰਚਾ ਵੇਖੇ। <sup>3</sup>ਕਈ ਲੇਖਕਾਂ ਦਾ ਵੀ ਮੰਨਣਾ ਹੈ ਕਿ ਯਹੂਦੀਆਂ ਦੀ ਖੁਦਾ ਦੀ ਪ੍ਰੇਰਣਾ ਰਹਿਤ ਇਕ ਸ਼ਰੂ/ਰਵਾਇਤ ਸੀ ਕਿ ਸੱਭਤ ਵਾਲੇ ਦੇਣ ਸਲੀਬ ਉੱਤੇ ਲਾਸ਼ਾਂ ਨੂੰ ਰਹਿਣ ਦੇਣ ਨਾਲ ਸੱਬਤ ਦੂਸ਼ਿਤ ਹੋ ਜਾਵੇਗਾ। <sup>4</sup>ਜਿਵੇਂ ਕਿਤੇ ਹੋਰ ਕਿਹਾ ਗਿਆ ਹੈ, ਇਕ ਦਿਨ ਦੇ ਪਸਾਰ ਦੇ ਪਰਬ ਦੇ ਫੌਰਨ ਬਾਅਦ ਸਤ ਦਿਨਾਂ ਤਕ ਚੱਲਣ ਵਾਲਾ ਅਖਮੀਰੀ ਰੋਟੀ ਦਾ ਪਰਬ ਹੁੰਦਾ ਸੀ। ਨਵੇਂ ਨੇਮ ਦੇ ਸਮੇਂ ਤਕ ਦੋਵੇਂ ਪਰਬ ਆਪੋ ਵਿਚ ਮਿਲ ਗਏ ਸਨ ਅਤੇ ਉਨ੍ਹਾਂ ਨੂੰ ਪਸਾਰ ਅਤੇ ਅਖਮੀਰੀ ਰੋਟੀ ਦੇ ਪਰਬ ਦੇ ਰੂਪ ਵਿਚ ਜਾਣਿਆ ਜਾਂਦਾ ਸੀ। <sup>5</sup>‘‘ਵੱਡਾ ਦਿਨ’’ ਵਾਕ ਅੰਸ਼ ਤੇ ਹੋਰ ਚਰਚਾ ਲਈ ਇਸ ਕਿਤਾਬ ਵਿਚ ਅੱਗੇ ‘‘ਯਿਸੂ ਕਿਸ ਦਿਨ ਮਰਿਆ?’’ ਪਾਠ ਵੇਖੋ। <sup>6</sup>‘‘ਰੋਮੀ ਸਲੀਬ ਤੇ ਛੇ ਘੰਟੇ’’ ਪਾਠ ਵਿਚ ਸਲੀਬ ਦਿੱਤੇ ਜਾਣ ਦੀ ਵਿਆਖਿਆ ਵੇਖੋ। <sup>7</sup>ਇਸ ਨਾਲ ‘‘ਖਤਰਨਕ ਜ਼ਬਾਮ’’ ਹੋ ਜਾਂਦਾ ਸੀ ‘‘[ਜਿਸ ਦੀ] ਜ਼ਿਆਦਾਤਰ ਰੋਮੀ ਸਿਪਾਹੀਆਂ ਨੂੰ ਸਿਖਲਾਈ ਦਿੱਤੀ ਜਾਂਦੀ ਹੋਵੇਗੀ’’ (ਵਿਲੀਅਮ ਡੀ. ਐਡਰਵਡਸ, ਵੈਸਲੀ ਜੇ. ਗੋਬਲ, ਐਂਡ ਫਲੋਇਡ ਈ. ਹੋਸਮਰ, ‘‘ਆਨ ਦਾ ਫਿਜ਼ੀਕਲ ਡੈਂਸ ਆਫ ਫ਼ਾਈਸਟ,’’ ਜਰਨਲ ਆਫ ਅਮੈਰੀਕਨ ਸੈਡਿਕਲ ਐਸੋਸਿਏਸ਼ਨ [21 ਮਾਰਚ 1986]: 1460.) <sup>8</sup>ਆਰ. ਸੀ. ਫੋਸਟਰ, ਸਟੱਡੀਜ਼ ਇਨ ਦ ਲਾਈਫ ਆਫ ਫ਼ਾਈਸਟ (ਗੈਊਂਡ ਰੈਪਿਡਸ, ਮਿਸਿਗਨ: ਬੇਕਰ ਬੁਕ ਹਾਊਸ, 1971), 1286. <sup>9</sup>ਇਹ ਤੱਥ ਕਿ ਯਿਸੂ ਦੀਆਂ ਹੱਡੀਆਂ ਨਹੀਂ ਤੋੜੀਆਂ ਗਈਆਂ ਸਨ ਪਸਾਰ ਦੇ ਲੇਲੇ ਦੇ ਰੂਪਕ ਨੂੰ ਪੂਰਾ ਕਰਨ ਲਈ ਵੀ ਜ਼ਰੂਰੀ ਸੀ। <sup>10</sup>ਇਹ ਦ ਫਿਜ਼ੀਕਲ ਕਾਜ਼ ਆਫ ਦ ਡੈਂਸ ਆਫ ਫ਼ਾਈਸਟ (ਪੋਸਟਰ, 1285–86) ਵਿਚ ਦੁਹਰਾਏ ਗਏ ਵਿਲੀਅਮ ਸਟਾਊਂਡ ਦਾ ਨਿਚੋੜ ਸੀ। ਐਡਰਵਡਜ਼, ਗੋਬਲ ਐਂਡ ਹੋਸਮਰ, 1463 ਵਿਚ ਕਈ ਕੇਂਮਾਂਤਰੀ ਸਭਾਵਾਂ ਦਿੱਤੀਆਂ ਗਈਆਂ ਹਨ। <sup>11</sup>ਯੂਹਿਨਾ 5:6, 8 ਅਜਿਹਾ ਵਿਸ਼ਾ ਹੈ ਕਿਸ ਦੀਆਂ ਕਈ ਵਿਆਖਿਆਵਾਂ ਹੋ ਸਕਦੀਆਂ ਹਨ। ਸੰਭਵ ਤੌਰ ਤੇ ਉਨ੍ਹਾਂ ਆਇਤਾਂ ਵਿਚ ਪਾਣੀ ਯਿਸੂ ਦੇ ਪਬਤਿਸਮੇ ਨੂੰ ਕਿਹਾ ਗਿਆ ਹੈ, ਜਿਸ ਦੇ ਲਹੂ ਨੂੰ (ਜੇ. ਡਾਲਾਯੂ. ਰੋਬਰਟਸ, ਦ ਲੈਟਰਸ ਆਫ ਜੱਨ, ਦ ਲਿਵਿੰਗ ਵਰਡ ਕਮੈਂਟਰੀਸ ਸੀਰੀਜ਼, ਸੰਪਾ. ਐਵਰੇਟ ਫਰਗਿਊਂਸਨ [ਆਸਟਿਨ, ਟੈਕਸਸ: ਆਰ. ਬੀ. ਸਵੀਟ ਕੰ., 1968], 129–33)।

<sup>12</sup>ਇਹ ਵਿਚਾਰ ਕਿ ਯਿਸੂ ਬੇਹੋਸ਼ ਹੋ ਗਿਆ ਸੀ, ਜੀ ਉੱਠਣ ਦਾ ਇਨਕਾਰ ਕਰਨ ਵਾਲੇ ਕੁਝ ਲੋਕਾਂ ਵੱਲੋਂ ਘੜੀ ਗਈ ਸਿੱਖਿਆ ਹੈ। ਇਸ ਨੂੰ ਆਮ ਤੌਰ ਤੇ ‘‘ਸਵੂਨ ਚਿਉਰੀ’’ ਕਿਹਾ ਜਾਂਦਾ ਹੈ। <sup>13</sup>ਐਡਰਵਡਜ਼, ਗੋਬਲ, ਐਂਡ ਹੋਸਮਰ, 1463. <sup>14</sup>ਇੱਥੋਂ ‘‘ਯਹੂਦੀਆਂ ਦੇ’’ ਵਾਕ ਅੰਸ਼ ਦੀ ਵਿਆਖਿਆ ਆਮ ਤੌਰ ਤੇ ‘‘ਯਹੂਦੀਆਂ ਵਿਚ’’ ਦੇ ਅਰਥ ਨਾਲ ਕੀਤੀ ਗਈ ਹੈ। NIV ਬਾਈਬਲ ਵਿਚ ‘‘ਯਹੂਦੀ ਨਗਰ’’ ਹੈ। <sup>15</sup>‘‘ਯਿਸੂ ਦੇ ਸਮੇਂ

ਵਿਚ ਫਲਿਸਤੀਨੁ' ਦਾ ਨਕਸ਼ਾ ਵੇਖੋ। ਇਸ ਥਾਂ ਦੀ ਚਰਚਾ ਐਲਕ੍ਰੋਡ ਐਡਰਸੋਮ, ਦ ਲਾਈਡ ਐਂਡ ਟਾਈਜ਼ ਆਫ ਜੀਜ਼ਸ ਦ ਮਸਾਯਾਹ, ਨਿਊ ਅਪਡੇਟਡ ਵਰਜਨ (ਪੀਬੋਡੀ, ਮੈਸਾਚੁਏਟਸ: ਹੈਂਡਰਿਕਸਨ ਪਬਲਿਸ਼ਰਜ਼, 1993), 898 ਵਿਚ ਕੀਤੀ ਗਈ ਹੈ।<sup>15</sup> ਮਸੀਹ ਦੀ ਸਿੰਦਗੀ, 4 ਕਿਤਾਬ ਵਿਚ ‘‘ਮੈਂ ਅੰਨ੍ਹਾਂ ਸਾਂ ਪਰ ਹੁਣ ਵੇਖਦਾ ਹਾਂ’’ ਪਾਠ ਵਿਚ ਯੂਹੰਨਾ 9:22 ਤੇ ਟਿੱਪਣੀਆਂ ਵੇਖੋ।<sup>16</sup> ਭਲਾ ਇਸ ਦਾ ਮਤਲਬ ਇਹ ਹੈ ਕਿ ਯੂਸੂਫ ਯਿਸੂ ਦੀ ਮੌਤ ਲਈ ਸਭਾ ਦੇ ਵੇਟ ਪਾਉਣ ਵੇਲੇ ਉੱਥੇ ਨਹੀਂ ਸੀ? ਉਹ ਜਾਣ ਬੁਝ ਕੇ ਦੂਰ ਰਹਿਆ ਹੋ ਸਕਦਾ ਹੈ, ਉਸ ਨੂੰ ਡਿਊਟੀ ਕਰਕੇ ਕਿਤੇ ਹੋਰ ਜਾਣਾ ਪੈ ਗਿਆ ਹੋਵੇਗਾ ਜਾਂ ਉਸ ਨੂੰ ਸਭਾ ਦੀ ਜਾਣਕਾਰੀ ਨਾ ਦਿੱਤੀ ਗਈ ਹੋਵੇਗੀ। ਅਜਿਹਾ ਨਹੀਂ ਹੋ ਸਕਦਾ ਸੀ ਕਿ ਉਹ ਉੱਥੇ ਮੌਜੂਦ ਹੋ ਕੇ ਵੇਟ ਨਾ ਦਾਏ। ਸਾਨੂੰ ਦੱਸਿਆ ਨਹੀਂ ਗਿਆ ਹੈ, ਇਹ ਸਾਫ਼ ਲਗਦਾ ਹੈ ਕਿ ਅਜੇ ਤਕ ਯੂਸੂਫ ਨੇ ਯਿਸੂ ਵੱਲੋਂ ਗੱਲ ਨਹੀਂ ਕੀਤੀ ਸੀ।<sup>17</sup> ਜੇਸਸ ਸਟਾਕਰ, ਦ ਟ੍ਰਾਈਲ ਐਂਡ ਡੈਂਸ ਆਫ ਜੀਜ਼ਸ ਕ੍ਰਾਈਸਟ (ਨਿਊ ਯਾਰਕ ਏ. ਸੀ. ਹਾਰਮਸ ਫਾਂਗ ਐਂਡ ਸਨ, 1909), 310–11。<sup>18</sup> ਯੂਹੰਨਾ 3:1–21 ਤੇ ਟਿੱਪਣੀਆਂ ਲਈ ਮਸੀਹ ਦੀ ਸਿੰਦਗੀ, 1 ਕਿਤਾਬ ਵਿਚ ‘‘ਸਭ ਗੱਲਾਂ ਦਾ ਪਹਿਲੀ ਵਾਰ ਹੋਣਾ’’ ਪਾਠ ਵੇਖੋ। ਯੂਹੰਨਾ 7:50–52 ਤੇ ਸੰਖੇਪ ਟਿੱਪਣੀਆਂ ਲਈ, ਮਸੀਹ ਦੀ ਸਿੰਦਗੀ, 7 ਕਿਤਾਬ ਵਿਚ ‘‘ਯਰੂਸਲਮ ਨੂੰ ਜਾਣਾ’’ ਪਾਠ ਵੇਖੋ।<sup>19</sup> ਜੇ. ਡਬਲਯੂ. ਮੈਕਗਰਵੇ ਐਂਡ ਫਿਲਿਪ ਵਾਈ. ਪੈਂਡਲਟਨ, ਦ ਫੋਰਡੋਲਡ ਗੈਸਪਲ ਆਰ ਏ ਆਰਮਨੀ ਆਫ ਦ ਫੋਰ ਗੈਸਪਲਜ਼ (ਸਿਨਸਿਨਾਟੀ: ਸਟੈਂਡਰਡ ਪਬਲਿਸ਼ਿੰਗ ਕ., 1914), 734。<sup>20</sup> ਪਤਾ ਨਹੀਂ ਮੇਖਾਂ ਕੱਢਣ ਤੋਂ ਪਹਿਲਾਂ ਸਲੀਬ ਦਾ ਸ਼ਤੀਰ ਹੇਠਾਂ ਕੀਤਾ ਗਿਆ ਸੀ ਜਾਂ ਯਿਸੂ ਦੇ ਸਲੀਬ ਤੇ ਟੰਗੇ ਟੰਗੇ ਹੀ ਮੇਖਾਂ ਕੱਢ ਦਿੱਤੀਆਂ ਗਈਆਂ। ਜੋ ਵੀ ਹੋਵੇ, ਯੂਸੂਫ ਇਕ ਅਮੀਰ ਆਦਮੀ ਸੀ, ਇਸ ਕਰਕੇ ਉਹਦੇ ਨਾਲ ਇਸ ਕੰਮ ਅਤੇ ਉਸ ਦੀਆਂ ਬਾਅਦ ਦੀਆਂ ਕੋਸ਼ਿਸ਼ਾਂ ਵਿਚ ਮਦਦ ਲਈ ਉਹਦੇ ਨਾਲ ਸੇਵਕ ਜ਼ਰੂਰ ਹੋਣਗੇ।

<sup>21</sup> ਬਾਗ ਅਤੇ ਕਬਰ ਦੀ ਥਾਂ ਗਲਗਥਾ ਦੀ ਥਾਂ ਤੇ ਨਿਰਭਰ ਹੈ। ਮਸੀਹ ਦੀ ਸਿੰਦਗੀ, 6 ਕਿਤਾਬ ਵਿਚ ‘‘ਛਤਹਿ ਜਾਂ ਦੁਖਾਂਤ?’’ ਪਾਠ ਵਿਚ ਇਸ ਤੇ ਸੰਖੇਪ ਚਰਚਾ ਵੇਖੋ। ਕਬਰ ਦੀ ਥਾਂ ਤੇ ਇਤਿਹਾਸਕ ਅਤੇ ਪੁਰਾਤਤਵੀ ਪ੍ਰਮਾਣ ਤੇ ਵਿਸਤਾਰ ਸਹਿਤ ਚਰਚਾ ਜੋਨ ਮੈਕਰੇ, ਆਰਕਿਓਜੀ ਐਂਡ ਦ ਨਿਊ ਟੈਸਟਮੈਂਟ (ਗ੍ਰੈਂਡ ਰੈਪਿਡਸ, ਮਿਸਿਗਨ: ਬੇਕਰ ਬੁਕ ਹਾਊਸ, 1991), 206–17。<sup>22</sup> ਸੁਝਾਅ ਦਿੱਤਾ ਗਿਆ ਹੈ ਕਿ ਇਸ ਗੱਲ ਤੇ ਕਿ ‘‘ਉਸ ਕਬਰ ਵਿਚ ਅਜੇ ਕਿਸੇ ਨੂੰ ਰੱਖਿਆ ਨਹੀਂ ਗਿਆ ਸੀ’’ ਜੋ ਜੀ ਉੱਠਿਆ ਸੀ ਉਸ ਬਾਰੇ ਕਿਸੇ ਵੀ ਤਰ੍ਹਾਂ ਦੇ ਸੱਕ ਨੂੰ ਮਿਟਾਉਣ ਲਈ ਜ਼ੋਰ ਦਿੱਤਾ ਗਿਆ।<sup>23</sup> ਇਹ ਨੇੜਲੀ ਪਹਾੜੀ ਵਿਚ ਪੁੱਟੀ ਗਈ ਛੋਟੀ ਜਿਹੀ ਕਬਰ ਹੋਵੇਗੀ। ਇਹ ਤੱਥ ਕਿ ਕਬਰ ‘‘ਚੱਟਾਨ ਨੂੰ ਕੱਟ ਕੇ ਬਣਾਈ ਸੀ’’ ਸੰਕੇਤ ਦਿੰਦਾ ਹੈ ਕਿ ਇਸ ਵਿਚ ਜਾਣ ਦਾ ਇਕੋ ਹੀ ਰਸਤਾ ਸੀ।<sup>24</sup> ਕੁਝ ਲੋਕ ਸਵਾਲ ਕਰਦੇ ਹਨ ਕਿ ਯੂਸੂਫ ਨੇ ‘‘ਅਰਿਮਥੈਆ ਵਿਚ ਆਪਣੇ ਘਰ ਤੋਂ ਐਨੀ ਦੂਰ’’ ਕਬਰ ਕਿਉਂ ਬਣਾਈ: ਪਰ ਇਨ੍ਹਾਂ ਵਿਚਾਰਾਂ ਤੇ ਗੋਰ ਕਰੋ। (1) ਇਸ ਤੱਥ ਦਾ ਕਿ ਯੂਸੂਫ ਨੂੰ ‘‘ਅਰਿਮਥੈਆ ਦੇ ਰਹਿਣ ਵਾਲੇ’’ ਦੇ ਰੂਪ ਵਿਚ ਪਛਾਣਿਆ ਗਿਆ, ਜ਼ਰੂਰੀ ਨਹੀਂ ਹੈ ਕਿ ਇਹ ਮਤਲਬ ਹੋਵੇ ਕਿ ਉਹ ਅਜੇ ਵੀ ਉੱਥੇ ਹੀ ਰਹਿੰਦਾ ਸੀ। (ਯਿਸੂ ਨੂੰ ‘‘ਨਾਸਰੀ’’ ਹੀ ਕਿਹਾ ਜਾਂਦਾ ਸੀ ਜਦਕਿ ਉਹ ਹੁਣ ਨਾਸਰਤ ਵਿਚ ਬਿਲਕੁਲ ਨਹੀਂ ਰਹਿੰਦਾ ਸੀ।) (2) ਯਰੂਸਲਮ ਵਿਚ ਦਫ਼ਨਾਏ ਜਾਣ ਨਾਲ ਕੋਈ ਵਡਿਆਈ ਦੀ ਗੱਲ ਹੋ ਸਕਦੀ ਹੈ।<sup>25</sup> ਯੂਹੰਨਾ 19:42 ਅਤੇ 20:13 ਵਿਚ ਇਹ ਸੰਕੇਤ ਮਿਲ ਸਕਦਾ ਹੈ ਕਿ ਇਹ ਕਬਰ ਦਫ਼ਨਾਏ ਜਾਣ ਦੇ ਰੂਪ ਵਿਚ ਬਣਾਈ ਗਈ ਹੋ ਸਕਦੀ ਹੈ ਅਤੇ ਯੂਸੂਫ ਨੇ ਸੱਭਤਾ ਦੇ ਬਾਅਦ ਯਿਸੂ ਨੂੰ ਹੋਰ ਚੰਗੀ ਥਾਂ ਲਿਜਾਣ ਦੀ ਯੋਜਨਾ ਬਣਾਈ ਹੋਵੇਗੀ। ਮਸੀਹ ਦੀ ਜੀ ਉੱਠਨ ਨਾਲ ਯੂਸੂਫ ਦੀਆਂ ਯੋਜਨਾਵਾਂ ਧਰੀਆਂ ਦੀਆਂ ਧਰੀਆਂ ਰਹਿ ਗਈਆਂ।<sup>26</sup> ਯੂਹੰਨਾ 19:40 ਅਤੇ 20:5 ਵਿਚ ‘‘ਕਤਾਨੀ ਕੱਪੜੇ’’ (''kata'nî kappâr'': KJV)। ਦੀ ਗੱਲ ਕਰਦੇ ਹਨ। ਯੂਸੂਫ ਦਾ ਖਰੀਦਿਆ ਗਿਆ ਮਲਮਲ ਦਾ ਕੱਪੜਾ (ਮਰਗੁਸ 15:46) ਇਸ ਲਈ ਪਾਂਝਿਆ ਗਿਆ ਹੋਵੇਗਾ ਜਾਂ ਹੋ ਸਕਦਾ ਹੈ ਕਿ ਉਸ ਦੀਆਂ ਪੱਟੀਆਂ ਕਿਸੇ ਹੋਰ ਨੇ ਬਣਾਈਆਂ ਹੋਣ ਅਤੇ ਉਹ ਮਲਮਲ ਦਾ ਕੱਪੜਾ ਮਸਹ ਕੀਤੇ ਜਾਣ ਦੇ ਬਾਅਦ ਲਾਸ਼ ਤੇ ਕਫ਼ਨ ਬਣਾ ਕੇ ਰੱਖ ਦਿੱਤਾ ਗਿਆ ਹੋਵੇ।<sup>27</sup> NASB ਬਾਈਬਲ ਵਿਚ ‘‘ਲਗਭਗ ਇਕ ਸੌ

ਪਾਉਡ ਭਾਰ' ਹੈ ਪਰ ਯੂਨਾਨੀ ਲੇਖਕ ਵਿਚ ਇਕ ਸੋ ਲਿਟਰਾਸ (litras) ਜਿਆਦਾਤਰ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਕ ਲਿਟਰਾ ਬਾਰਾਂ ਕੁ ਅੱਂਸ ਦਾ ਹੁੰਦਾ ਸੀ। (ਇਕ ਅੱਂਸ= 28.25 ਗ੍ਰਾਮ) ਜੇ ਅਜਿਹਾ ਹੈ ਤਾਂ ਸੋ ਲਿਟਰਾਸ ਸੱਤਰ ਕੁ ਪੌਂਡ (31.75 ਕਿਲੋ) ਹੋਣਗੇ। [ਪੰਜਾਬੀ ਬਾਈਬਲ ਵਿਚ ਪੰਜਾਹ ਕੁ ਸੇਰ ਹੈ ਜੋ ਚਾਲੀ ਕਿੱਲੇ ਦੇ ਕਰੀਬ- ਅਨੁਵਾਦਕ]। NIV ਵਿਚ ‘ਪੰਡਰ ਦੇ ਕਰੀਬ’ ਹੈ। ਮਸਾਲਿਆਂ ਦੀ ਇਹ ਮਾਤਰਾ ਮਹਿੰਗੀ ਹੋਵੇਗੀ, ਜੋ ਇਸ ਗਲ ਦਾ ਸੰਕੇਤ ਹੈ ਕਿ ਯੂਸੁਫ ਵਾਂਗ ਨਿਕਲੇਮੁਸ ਵੀ ਅਮੀਰ ਆਦਮੀ ਸੀ। ਮੁਰ ਯਿਸੂ ਦੇ ਜਨਮ ਵੇਲੇ ਸਿਜਦਾ ਕਰਨ ਆਏ ਜੋਤਸ਼ੀਆਂ ਵੱਲੋਂ ਇਕ ਵੱਲੋਂ ਦਿੱਤਾ ਗਿਆ ਤੋਹਫਾ ਸੀ। ਇਸ ਦੀ ਵਰਤੋਂ ਸਲੀਬ ਤੇ ਚੜ੍ਹਨ ਵਾਲੇ ਨੂੰ ਸਿਰਕੇ ਨਾਲ ਲਾ ਕੇ ਨਸੇ ਦੇ ਰੂਪ ਵਿਚ ਦੇਣ ਲਈ ਵੀ ਕੀਤੀ ਜਾਂਦੀ ਸੀ। ਐਨੇ ਮੇਟੇ ਪੱਤਿਆਂ ਵਾਲਾ ਛੁੱਲਾਂ ਦਾ ਇਕ ਪੱਤਾ ਹੈ। ਜਿਥੋਂ ਮੈਂ ਰਹਿੰਦਾ ਹਾਂ ਉੱਥੋਂ ਇਸ ਦੇ ਪੱਤਿਆਂ ਦਾ ਰਸ ਖਾਰਿਸ਼ ਤੋਂ ਅਰਾਮ ਲਈ ਜਾਂ ਸੜੀ ਥਾਂ ਤੇ ਮਲ੍ਹਮ ਲਾਉਣ ਦੇ ਰੂਪ ਵਿਚ ਕੀਤਾ ਜਾਂਦਾ ਹੈ। ਨਵੇਂ ਨੇਮ ਦੇ ਵਕਤ ਇਸ ਬੂਟੇ ਨੂੰ ਸੁਕਾ ਕੇ ਇਸ ਦਾ ਪਾਉਡਰ ਬਣਾਇਆ ਜਾਂਦਾ ਸੀ। ਮੁੱਝ ਅਤੇ ਅਗਰ ਦੀ ਮਹਿਕ ਭਰੀ ਖੂਸਥੂ ਦੇਣ ਲਈ ਵਰਤੋਂ ਦੀ ਉਦਾਹਰਣ ਲਈ, ਵੇਖੋ ਜ਼ਬੂਰਾਂ ਦੀ ਪੋਖੀ 45:8. <sup>28</sup>ਇਹ ਪੱਥਰ, ਵਿਸ਼ਾਲ, ਚੌਸ ਅਤੇ ਗੋਲ ਸਨ (ਵਿਚਕਾਰੋਂ ਮੇਰਾ ਕੀਤੇ ਬਹੁਰ ਚੱਕੀ ਦੇ ਵੱਡੇ ਪੁੜ ਵਰਗੇ), ਜਿਨ੍ਹਾਂ ਨੂੰ ਚੱਟਾਨ ਵਿੱਚੋਂ ਕੀਤੀ ਖੁਦਾਈ ਵੇਲੇ ਰੇੜ੍ਹ ਕੇ ਲਾਉਣ ਲਈ ਬਣਾਇਆ ਗਿਆ। ਖੁਦਾਈ ਦੀ ਢਲਾਨ ਆਮ ਕਰਕੇ ਇਸ ਤਰ੍ਹਾਂ ਬਣਾਈ ਜਾਂਦੀ ਸੀ ਜਿਸ ਨਾਲ ਪੱਥਰ ਨੂੰ ਰੇੜ੍ਹ ਕੇ ਕਬਰ ਤੇ ਲਾਉਣਾ ਤਾਂ ਅਸਾਨ ਹੋਵੇ ਪਰ ਉੱਥੋਂ ਹਟਾਉਣਾ ਅੰਖਾ ਸੀ (ਵੇਖੋ ਮਰਕੁਸ 16:3)। ਜੇ ਯੂਸੁਫ ਨੂੰ ਪੱਥਰ ਨੂੰ ਰੇੜ੍ਹਨ ਵਿਚ ਮਦਦ ਦੀ ਲੋੜ ਪੈਂਦੀ, ਤਾਂ ਨਿਕਲੇਮੁਸ ਉਹਦੀ ਮਦਦ ਲਈ ਉਸ ਦੇ ਨਾਲ ਸੀ। ਹੋ ਸਕਦਾ ਹੈ ਕਿ ਉੱਥੋਂ ਕੁਝ ਸੇਵਕ ਵੀ ਹੋਣ। <sup>29</sup>ਜਿਸੂ ਦੇ ਜੀ ਉੱਠਣ ਦੇ ਬਾਅਦ ਯੂਸੁਫ ਅਤੇ ਨਿਕਲੇਮੁਸ ਦਾ ਕੀ ਬਣਿਆ? ਸਾਨੂੰ ਉਮੀਦ ਹੋਵੇਗੀ ਕਿ ਮਸੀਹ ਨੂੰ ਦਫਨਾ ਕੇ ਆਪਣਾ ਸਭ ਕੁਝ ਦਾਅ ਤੇ ਲਾਉਣ ਵਾਲੇ ਇਹ ਮਸੀਹੀ ਬਣ ਗਏ ਹੋਣਗੇ, ਵਿਸ਼ਵਾਸ ਦੇ ਵੱਡੇ ਪਹਿਰੇਦਾਰ ਬਣ ਗਏ ਹੋਣਗੇ, ਪਰ ਨਵਾਂ ਨੇਮ ਅਜਿਹਾ ਕੁਝ ਨਹੀਂ ਦੱਸਦਾ। ਇਨ੍ਹਾਂ ਦੋਹਾਂ ਬਾਰੇ ਲੋਕਾਂ ਨੇ ਬਾਅਦ ਵਿਚ ਕਈ ਦਿਲਕਸ਼ ਲੋਕ ਕਬਾਵਾਂ ਬਣਾ ਲਈਆਂ, ਪਰ ਕਹਾਣੀਆਂ ਤਾਂ ਕਹਾਣੀਆਂ ਹੀ ਹੁੰਦੀਆਂ ਹਨ। <sup>30</sup> ਸਲੋਮੀ (ਯਾਕੂਬ ਅਤੇ ਯੂਹੇਨਾ ਦੀ ਮਾਤਾ) ਸਲੀਬ ਕੋਲ ਇਨ੍ਹਾਂ ਦੋਹਾਂ ਅੰਦਰਤਾਂ ਦੇ ਨਾਲ (ਮਰਕੁਸ 15:40), ਪਰ ਉਹ ਉਨ੍ਹਾਂ ਦੇ ਨਾਲ ਕਬਰ ਤਕ ਨਹੀਂ ਗਈ ਸੀ। ਸ਼ਾਇਦ ਉਹ ਯਿਸੂ ਦੀ ਮਾਤਾ ਨੂੰ ਤਸੱਲੀ ਦੇਣ ਲਈ ਆਪਣੇ ਪੁੱਤਰ ਦੇ ਘਰ ਗਈ ਹੋਈ ਸੀ।

<sup>31</sup>ਬੀ. ਐਸ. ਡੀਨ, ‘ਬਾਈਬਲ ਇਤਿਹਾਸ ਦੀ ਰੂਪ ਰੇਖਾ,’ ਟਰੂਚੱਥਾਰ ਟੁਡੇ (ਮਾਰਚ 1992): 30.

<sup>32</sup>ਐਚ. ਆਈ. ਹੇਸਟਰ, ਦ ਹਰਟ ਆਫ ਦ ਨਿਊ ਟੈਸਟਾਮੈਂਟ (ਲਿਬਰਟੀ, ਮਿਜ਼ੋਰੀ: ਕਵਾਲਟੀ ਪ੍ਰੈਸ, 1963), 223. <sup>33</sup>ਅਸੀਂ ਉਸ ਬਾਰੇ ਜੋ ਵੀ ਕੁਝ, ਪਿਲਾਤੁਸ ਆਪਣੀ ਪਰਜਾ ਲਈ ਹਰ ਵਕਤ ਮੌਜੂਦ ਰਹਿੰਦਾ ਸੀ: ਪਹਿਲਾਂ ਉਹ ਮਲ੍ਹੇਰੇ ਹੀ ਯਹੁਦੀ ਆਗੂਆਂ ਨੂੰ ਮਿਲਿਆ ਸੀ (ਮਰਕੁਸ 15:1), ਸਾਰਾ ਦਿਨ ਉਨ੍ਹਾਂ ਦੇ ਨਾਲ ਸੀ (ਯੂਹੇਨਾ 19:21, 31; ਵੇਖੋ ਮਰਕੁਸ 15:43), ਅਤੇ ਹੁਣ ਹਨ੍ਹੇਗਾ ਹੋ ਜਾਣ ਦੇ ਬਾਅਦ ਉਹ ਉਨ੍ਹਾਂ ਨੂੰ ਮਿਲਿਆ ਸੀ। <sup>34</sup>‘ਤਿੰਨ ਦਿਨਾਂ’ ਦੀ ਗੱਲ ‘ਯੂਨਾਹ ਦੇ ਨਿਸ਼ਾਨ’ ਬਾਰੇ ਯਿਸੂ ਦੀ ਹੀ ਗੱਲ (ਮੱਤੀ 12:39, 40) ਅਤੇ ਹੈਕਲ ਦੀ ਬਰਬਾਦੀ ਦੀ ਗੁਪਤ ਗੱਲ (ਯੂਹੇਨਾ 2:19) ਸੀ। ਯਹੁਦੀ ਆਗੂ ਯਿਸੂ ਦੀ ਸਿੰਖਿਆ ਨੂੰ ਹੋਰ ਕਈ ਤਰੀਕਿਆਂ ਨਾਲ ਸਿਖ ਸਕਦੇ ਸਨ। ਉਦਾਹਰਣ ਲਈ ਉਨ੍ਹਾਂ ਵੱਡੇ ਕਦੀਆਂ ਨੇ ਯਿਸੂ ਨੂੰ ਆਪਣੇ ਚੇਲਿਆਂ ਨਾਲ ਗੱਲਾਂ ਕਰਦਿਆਂ ਸੁਣਿਆ ਸੀ, ਜਾਂ ਯਹੁਦਾ ਨੇ ਉਨ੍ਹਾਂ ਨੂੰ ਦੱਸਿਆ ਹੋਵੇਗਾ। <sup>35</sup>ਪਿਆਨ ਦਿਓ ਕਿ ਆਗੂਆਂ ਨੇ ‘ਤਿੰਨ ਦਿਨਾਂ ਬਾਅਦ’ ਦਾ ਮਤਲਬ ‘ਤੀਜੇ ਦਿਨ’ ਹੀ ਕਿਹਾ ਸੀ। ਜੇ ਉਨ੍ਹਾਂ ਨੂੰ ਇਹ ਲੱਗਾ ਸੀ ਕਿ ਯਿਸੂ ਪੂਰੇ ਤਿੰਨ ਦਿਨ ਤਕ ਕਬਰ ਵਿਚ ਰਹੇਗਾ ਤਾਂ ਉਨ੍ਹਾਂ ਨੇ ਇਹ ਕਿਹਾ ਹੁੰਦਾ ‘ਚੌਥੇ ਦਿਨ ਤਕ’। ਇਸ ਤੇ ਹੋਰ ਚਰਚਾ ਵਿਚ ਇਸ ਕਿਤਾਬ ਵਿਚ ਅੱਗੇ ਆਏ ਲੇਖ ‘ਯਿਸੂ ਕਿਸ ਦਿਨ ਮਰਿਆ ਸੀ?’ ਵੀ ਵੇਖੋ। <sup>36</sup>ਜੀ ਉੱਠਣ ਦੇ ਬਾਅਦ, ਜਦ ਪ੍ਰਾਣ ਜਾਜਕਾਂ ਨੇ ਬੂਠ ਬੋਲਣ ਲਈ ਪਹਿਰੇਦਾਰਾਂ ਨੂੰ ਰਿਸਵਤ ਦਿੱਤੀ (ਮੱਤੀ 28:11-13) ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਇਹ ਗੱਲ ‘ਹਾਕਮ ਦੇ ਕੰਨਾਂ

ਤੀਕ ਪਹੁੰਚੇ’’ ਤਾਂ ਉਹ ਉਨ੍ਹਾਂ ਨੂੰ ‘‘ਖਤਰੇ ਤੋਂ ਬਚਾ ਲੈਣਗੇ’’ (ਮੱਤੀ 28: 14)। ਸਲਾਹ ਦੇ ਮੁਤਾਬਿਕ ਰੋਮੀ ਸਿਪਾਹੀਆਂ ਨੂੰ ਹਾਕਮ ਅੱਗੇ ਦਿੱਕਤ ਆਈ ਹੋਵੇਗੀ, ਪਰ ਯਹੂਦੀ ਪਹਰੇਦਾਰਾਂ ਨੂੰ ਨਹੀਂ (ਪੇਸਟਰ, 1310)। <sup>37</sup>ਜੇ ਉਨ੍ਹਾਂ ਨੂੰ ਇਸ ਗੱਲ ਦਾ ਪੱਕਾ ਯਕੀਨ ਨਹੀਂ ਸੀ ਤਾਂ ਪੂਰੇ ਕ੍ਰਮ ਵਿਚ ਇਸ ਦਾ ਕੋਈ ਸੰਕੇਤ ਨਹੀਂ (ਉਹੀ, 1311)। <sup>38</sup>ਰਿਚਰਡ ਰੋਜ਼ਰਸ, ਦ ਲਾਈਫ ਆਫ ਕ੍ਰਾਈਸਟ ਐਂਡ ਹਿਜ ਟੀਚਿੰਗ (ਲੱਬੋਕ, ਟੈਕਸਸ: ਸਨਸੇਟ ਇੰਟਰਨੈਸ਼ਨਲ ਬਾਈਬਲ ਇੰਸਟੀਚਿਊਟ ਐਕਸਟਰਨਲ ਸਟਡੀਜ਼ ਡਿਪਾਰਟਮੈਂਟ, 1995), 101. <sup>39</sup>ਇਹ ਨਹੀਂ ਦੱਸਿਆ ਗਿਆ ਹੈ ਕਿ ਇਸ ਕੰਮ ਨੂੰ ਕਰਨ ਲਈ ਕਿਨੇ ਸਿਪਾਹੀਆਂ ਨੂੰ ਲਾਇਆ ਗਿਆ। ਅਸੀਂ ਇਹ ਜਾਣਦੇ ਹਾਂ ਕਿ ਉੱਥੇ ਸਿਰਫ ਇੱਕੇ ਸਿਪਾਹੀ ਨਹੀਂ ਸੀ (ਮੱਤੀ 28: 4); ਅਸੀਂ ਇਹ ਵੀ ਜਾਣਦੇ ਹਾਂ ਕਿ ਸਿਪਾਹੀ ਦੋ ਤੋਂ ਵੱਧ ਹੀ ਸਨ (ਮੱਤੀ 28: 11)। ਸਲੀਬ ਤੇ ਚੜ੍ਹਾਉਣ ਦੇ ਕੰਮ ਲਈ ਚਾਰ ਬੰਦੇ ਲਾਏ ਗਏ ਸਨ (ਯੂਹੰਨਾ 19: 23); ਸਾਇਦ ਐਨੇ ਹੀ ਜਣਿਆਂ ਨੂੰ ਇਸ ਕੰਮ ਲਈ ਲਾਇਆ ਗਿਆ। ਇਹ ਵੀ ਹੋ ਸਕਦਾ ਹੈ ਕਿ ਕਿਉਂਕਿ ਇਹ ਰਖਵਾਲੀ ਕਈ ਦਿਨ ਤਕ ਕੀਤੀ ਜਾਣੀ ਸੀ, ਇਸ ਕਰਕੇ ਚਾਰ ਚਾਰ ਸਿਪਾਹੀਆਂ ਦੇ ਚਾਰ ਟੋਲਿਆਂ ਨੂੰ ਵਾਰੀ ਵਾਰੀ ਇਹ ਜ਼ਿੰਮੇਵਾਰੀ ਦਿੱਤੀ ਗਈ ਹੋਵੇ—ਜਿਵੇਂ ਪਤਰਸ ਦੀ ਰਖਵਾਲੀ ਵੇਲੇ ਹੋਇਆ ਸੀ (ਰਸੂਲਾਂ ਦੇ ਕੰਮ 12: 4)। <sup>40</sup>ਜੋਨ ਫ੍ਰੈਂਕਲਿਨ ਕਾਰਟਰ, ਏ ਲੇਮੈਨ'ਜ਼ ਹਾਰਮਨੀ ਆਫ ਦ ਗੱਸਪਲਜ਼ (ਨੈਸ਼ਨਲ ਵਿੱਲ: ਬ੍ਰੈਡਮੈਨ ਪ੍ਰੈਸ, 1961), 342.

<sup>41</sup>ਮਰਭੁਸ 16: 9 ਮਰਭੁਸ ਦੀ ਕਿਤਾਬ ਦੇ ਆਖਰੀ ਭਾਗ ਦਾ ਵਿਵਾਦਿਤ ਭਾਗ ਹੈ, ਜਿਸ ਤੇ ਇਸ ਭਾਗ ਵਿਚ ਅੱਗੇ ਚਰਚਾ ਕੀਤੀ ਜਾਵੇਗੀ। ਪਰ ਬਹੁਤੇ ਲੋਕ ਇਸ ਗੱਲ ਤੇ ਸਹਿਮਤ ਹੋਣਗੇ ਕਿ ਮਰਭੁਸ 16: 9 ਮੁੱਢਲੀ ਕਲੀਸੀਆ ਦੀ ਸਮਝ ਅਤੇ ਵਿਸ਼ਵਾਸ ਨੂੰ ਵਿਖਾਉਂਦਾ ਹੈ। ਇਹ ਤੱਥ ਕਿ ਯਿਸੂ ਹਫਤੇ ਦੇ ਪਹਿਲੇ ਦਿਨ ਜੀ ਉੱਠਿਆ, ਸਮੀਹੀ ਵਿਸ਼ਵਾਸ ਦਾ ਸਾਰ ਹੈ। ਪੁਰਾਣੇ ਅਹਿਦਨਾਮੇ ਵਿਚ, ਸਤਵਾਂ ਦਿਨ ਭਾਵ ਸੱਭਤ ‘‘ਖਾਸ’’ ਦਿਨ ਸੀ (ਕੁਰ 20: 8–11)। ਨਵੇਂ ਅਹਿਦਨਾਮੇ ਵਿਚ ‘‘ਖਾਸ ਦਿਨ’’ ਹਫਤੇ ਦਾ ਪਹਿਲਾ ਦਿਨ ਭਾਵ ‘‘ਪ੍ਰਭੂ ਦਾ ਦਿਨ’’ ਹੈ (ਪ੍ਰਕਾਸ਼ ਦੀ ਪੱਥੀ 1: 10)। ਇਸ ਦਿਨ, ਮੁੱਢਲੀ ਕਲੀਸੀਆ ਬੰਦਰਗੀ ਵਾਸਤੇ ਜਮਾ ਹੁੰਦੀ ਸੀ (1 ਕੁਰਿੰਬੀਆਂ 16: 1, 2; ਰਸੂਲਾਂ ਦੇ ਕੰਮ 20: 7.) <sup>42</sup>ਕਈ ਲੇਖਕਾਂ ਦਾ ਮੰਨਣਾ ਹੈ ਕਿ ਮੱਤੀ 28: 1–8 ਦੀ ਲੜੀ ਇਸ ਗੱਲ ਦਾ ਸੰਕੇਤ ਦਿੱਦੀ ਹੈ ਕਿ ਜਦ ਅੰਤਤਾਂ ਕਬਰ ਵੱਲ ਨੂੰ ਆ ਹੀ ਰਹੀਆਂ ਸਨ ਤਾਂ ਫਰਿਸ਼ਤੇ ਨੇ ਉਸ ਪੱਥਰ ਨੂੰ ਰੇੜ੍ਹ ਦਿੱਤਾ ਅਤੇ ਯਿਸੂ ਕਬਰ ਦੇ ਭੁੱਲ੍ਹਣ ਤੋਂ ਬੋੜੀ ਦੇਰ ਪਹਿਲਾਂ ਹੀ ਜੀ ਉੱਠਿਆ। ਜੇ ਇਹ ਨਿਹੋੜ ਸਹੀ ਹੈ ਤਾਂ ਜੀ ਉੱਠਣਾ ਪਹਿਲੇ ਦਿਨ ਦੇ ਮੁਨ੍ਹੇ ਤੋਂ ਬੋੜ੍ਹਾ ਪਹਿਲਾਂ ਹੋਇਆ। <sup>43</sup>‘‘ਰੋਮੀ ਸਲੀਬ ਤੇ ਛੇ ਘੰਟੇ’’ ਪਾਠ ਵਿਚ ਲੁਕਾ 23: 43 ਤੇ ਟਿੱਪਣੀਆਂ ਵੇਖੋ। <sup>44</sup>ਮਸੀਹ ਦੇ ਵਾਪਸ ਆਉਣ ਤੇ ਜ਼ਿੰਦਾ ਲੋਕਾਂ ਦੀਆਂ ਦੇਹਾਂ ਸਰੀਰਕ ਦੇਹਾਂ ਤੋਂ ਆਤਮਿਕ ਦੇਹਾਂ ਵਿਚ ਬਦਲ ਜਾਣਗੀਆਂ (1 ਕੁਰਿੰਬੀਆਂ 15: 50–53; ਵੇਖੋ ਆਇਤਾਂ 42–44)। ਯਿਸੂ ਦੀ ਦੇਹ ਨਾਲ ਵੀ ਕੁਝ ਅਜਿਹਾ ਹੀ ਹੋਇਆ ਹੋਵੇਗਾ (ਕਿਉਂਕਿ ਹੁਣ ਇਹ ਬੰਦ ਦਰਵਾਜ਼ਿਆਂ ਵਿੱਚੋਂ ਵੀ ਨਿੱਕਲ ਸਕਦੀ ਸੀ; ਯੂਹੰਨਾ 20: 19; NIV)। ਇਸ ਕਿਤਾਬ ਵਿਚ ਅੱਗੇ ‘‘ਯਿਸੂ ਦੀ ਜੀ ਉੱਠੀ ਦੇਹ’’ ਪਾਠ ਵੇਖੋ <sup>45</sup>ਰੁਬਰਟ ਡੰਕਨ ਕਲਵਰ, ਦ ਲਾਈਫ ਆਫ ਕ੍ਰਾਈਸਟ (ਗ੍ਰੌਂਟ ਰੈਡਿਸ, ਮਿਸ਼ਨਾਨ: ਬੇਕਰ ਬੁਰ ਹਾਊਸ, 1976), 267. <sup>46</sup>ਯਿਸੂ ਦੀ ਦੇਹ ਦਾ ਕਫਨ ਲਾਹੁਣ ਲਈ ਉੱਥੇ ਕੋਈ ਨਹੀਂ ਸੀ (ਵੇਖੋ ਯੂਹੰਨਾ 11: 44), ਇਸ ਕਰਕੇ ਅਸੀਂ ਮੰਨ ਸਕਦੇ ਹਾਂ ਕਿ ਬੰਦ ਦਰਵਾਜ਼ਿਆਂ ਵਿੱਚੋਂ ਜਾਣ ਵਾਂਗ ਯਿਸੂ ਪੱਟੀਆਂ ਵਿੱਚੋਂ ਨਿੱਕਲ ਗਿਆ ਹੋਵੇਗਾ (ਯੂਹੰਨਾ 20: 19, 26; NIV)। ਉਸ ਦੇ ਜੀ ਉੱਠਣ ਬਾਰੇ ਬਹੁਤ ਕੁਝ ਹੈ ਜਿਹੜਾ ਸਾਨੂੰ ਪਤਾ ਨਹੀਂ ਹੈ! ਸਾਡੇ ਸਵਾਲਾਂ ਦੇ ਜਵਾਬ ਸਾਡੀ ਜਿਗਿਆਸਾ ਨੂੰ ਸੰਤੁਸ਼ਟ ਕਰ ਸਕਦੇ ਹਨ, ਪਰ ਉਨ੍ਹਾਂ ਨਾਲ ਸਾਡੇ ਵਿਸ਼ਵਾਸ ਵਿਚ ਵਾਧਾ ਨਹੀਂ ਹੋਵੇਗਾ, ਇਸ ਕਰਕੇ ਖੁਦਾ ਨੇ ਸਾਨੂੰ ਅਜਿਹੇ ਜਵਾਬ ਨਹੀਂ ਦਿੱਤੇ ਹਨ। <sup>47</sup>ਜੀ ਉੱਠਣ ਦੇ ਜ਼ਿਆਦਾਤਰ ਹਵਾਲਿਆਂ ਵਿਚ ਇਹ ਜ਼ੋਰ ਦਿੰਦੇ ਹੋਏ ਕਿ ‘‘ਪਰਮੇਸ਼ੁਰ ਨੇ ਉਸ ਨੂੰ ਜਿਵਾਲਿਆ’’ (ਰਸੂਲਾਂ ਦੇ ਕੰਮ 2: 24;)। ਇਹ ਕਿਹਾ ਗਿਆ ਹੈ ਕਿ ਯਿਸੂ ਜੀ ਉੱਠਿਆ (ਯੂਹੰਨਾ 2: 22; 21: 14; ਰੋਮੀਆਂ 4: 25; 6: 4; 8: 34; 1 ਕੁਰਿੰਬੀਆਂ 15: 4), ਪਰ ਯਿਸੂ ਦੇ ਕਹਿਣ ਤੋਂ ਵੀ ਇਹੀ ਭਾਵ ਸੀ ਕਿ ਉਹ ਆਪਣੇ ਜੀ ਉੱਠਣ ਵਿਚ ਬੇਹਰਕਤ ਨਹੀਂ ਬਲਕਿ ਹਰਕਤ ਵਿਚ ਹੋਵੇਗਾ (ਯੂਹੰਨਾ

10: 17, 18)। ਪੇਲਸ ਦੇ ਕਹਿਣ ਤੋਂ ਭਾਵ ਇਹ ਲਗਦਾ ਹੈ ਕਿ ਜੀ ਉੱਠਣ ਵਿਚ ਪਵਿੱਤਰ ਆਤਮਾ ਦੀ ਮੌਜੂਦਗੀ ਵੀ ਇਕ ਕਾਰਕ ਸੀ (ਰੋਮੀਆਂ 8: 11; 1: 4)। ਇਨ੍ਹਾਂ ਵਾਕਾਂ ਵਿਚ ਕੋਈ ਵਿਰੋਧਾਭਾਸ ਨਹੀਂ ਹੈ, ਕਿਉਂਕਿ ਖੁਦਾਈ ਦਾ ਇਕ ਸ਼ਬਦ ਜੋ ਕੁਝ ਕਰਦਾ ਹੈ ਉਹੀ ਸਭ ਨੂੰ ਕਰਦੇ ਦੱਸਿਆ ਗਿਆ ਹੈ।<sup>48</sup>ਪੀਟਰ ਮਾਰਸਲ, ਦ ਫਲਟ ਈਸਟਰ, ਸੰਪਾ. ਕੈਥਰੀਨ ਮਾਰਸਲ (ਨਿਉ ਯਾਰਕ: ਮੈਕਗਰਾ-ਹਿਲ ਕੰ., 1959), 128-29。<sup>49</sup>ਅਜੇ ਤਕ ਜਿਸੂ ਨੂੰ ਕਬਰ ਵਿਚੋਂ ਬਾਹਰ ਆਉਂਦੇ ਹੋਏ ਵਿਖਾਇਆ ਗਿਆ ਸੀ, ਪਰ ਇਸ ਦਾ ਮਕਸਦ ਇਹ ਹੋਵੇਗਾ ਕਿ ਉਸ ਦਾ ਪਹਿਲੀ ਵਾਰ ਵਿਖਾਈ ਦੇਣਾ ਬੇਵਿਸ਼ਵਾਸੇ ਪਹਿਰੇਦਾਰਾਂ ਨੂੰ ਕਿਹਾ। ਇੰਜੀਲ ਦੇ ਵਿਰਤਾਂ ਦੇ ਮੁਤਾਬਿਕ ਸਭ ਤੋਂ ਪਹਿਲਾਂ ਉਹ ਮਰੀਅਮ ਮਗਦਲੀਨੀ ਨੂੰ ਵਿਖਾਈ ਦਿੱਤਾ (ਮਰਗੁਸ 16: 9; ਵੇਖੋ ਯੂਹੰਨਾ 20: 1-18)।<sup>50</sup>ਕੁਝ ਪਹਿਰੇਦਾਰਾਂ ਨੇ ਜਾ ਕੇ ਜੋ ਕੀਤਾ ਉਹ ਮੱਤੀ 28: 11-15 ਵਿਚ ਦਰਜ ਹੈ। ਇਨ੍ਹਾਂ ਆਇਤਾਂ ਦਾ ਆਸੀਂ ਬਾਅਦ ਵਿਚ ਅਧਿਐਨ ਕਰਾਂਗੇ।

<sup>51</sup>ਪੁਰਾਣੇ ਅਨੁਵਾਦਾਂ ਵਿਚ ‘ਸੱਬਤ ਦੇ ਅਖੀਰ ਵਿਚ’ (ਵੇਖੋ KJV) ਹੈ, ਜਿਸ ਵਿਚ ਇੰਜੀਲ ਦੇ ਮੇਲ ਖਾਂਦੇ ਵਿਰਤਾਂਤਾਂ ਵਿਚ ਦੋ ਮਰੀਅਮਾਂ ਵੱਲੋਂ ਅਜੇ ਵੀ ਬੰਦ ਕਬਰ ਵਿਚ ਜਾਣ ਲਈ ਇਕ ਹੋਰ ਸਬਕ ਰਲਾਇਆ ਗਿਆ। ਅੱਜ ਵਧੇਰੇ ਅਨੁਵਾਦਕ ਮੰਨਦੇ ਹਨ ਕਿ ‘ਸੱਬਤ ਦੇ ਦਿਨ ਦੇ ਬਾਅਦ’ ਜ਼ਿਆਦਾ ਸਹੀ ਅਨੁਵਾਦ (ਵੇਖੋ NKJV, NASB ਅਤੇ NIV)।<sup>52</sup>ਯੋਨਾ ਗਲੀਲ ਵਿਚ ਜਿਸੂ ਦੀ ਸੇਵਾ ਕਰਨ ਵਾਲੀਆਂ ਔਰਤਾਂ ਵਿਚੋਂ ਇਕ ਸੀ (ਲੂਕਾ 8: 3)।<sup>53</sup>ਜਿਵੇਂ ਕਿ ਆਸੀਂ ਇਸ ਪਾਠ ਦੇ ਦੂਜੇ ਭਾਗ ਵਿਚ ਵੇਖਾਂਗੇ, ਕਬਰ ਤੇ ਪੁਰੁਚ ਜਾਣ ਦੇ ਬਾਅਦ ਮਰੀਅਮ ਮਗਦਲੀਨੀ ਪਤਰਸ ਅਤੇ ਯੂਹੰਨਾ ਨੂੰ ਲਿਆਉਣ ਲਈ ਦੌੜ ਗਈ। ਡਰਿਸਤੇ ਦੇ ਦੂਜੀਆਂ ਔਰਤਾਂ ਨਾਲ ਗੱਲਾਂ ਕਰਨ ਵੇਲੇ ਉਹ ਇਨ੍ਹਾਂ ਦੇ ਨਾਲ ਨਹੀਂ ਸੀ।<sup>54</sup>ਉਨ੍ਹਾਂ ਨੇ ‘ਕਤਾਨੀ ਕੱਪੜੇ ਪਏ ਹੋਏ’ ਵੇਖੋ (ਯੂਹੰਨਾ 20: 5), ਪਰ ਲਾਸ਼ ਨਹੀਂ।<sup>55</sup>ਜਿਵੇਂ ਕਿ ਇੰਜੀਲ ਦੇ ਵਿਰਤਾਂਤਾਂ ਵਿਚ ਆਮ ਤੌਰ 'ਤੇ ਹੁੰਦਾ ਹੈ, ਇਕ ਵਿਰਤਾਂਤ ‘ਦੋ ਪੁਰਖ’ ਦੱਸਦਾ ਹੈ (ਲੂਕਾ 24: 4) ਜਦਕਿ ਦੂਜੇ ਸਿਰਫ ਇਕ ਦੱਸਦੇ ਹਨ (ਮਰਗੁਸ 16: 5; ਮੱਤੀ 28: 5)। ਇਕ ਦੋਹਾਂ ਵੱਲੋਂ ਗੱਲ ਕਰ ਰਿਹਾ ਲਗਦਾ ਹੈ।<sup>56</sup>ਇਹ ਜਾਣਨ ਲਈ ਕਿ ਉਸ ਨੇ ‘ਕੀ’ ਕਿਹਾ ਸੀ, ਵੇਖੋ ਮੱਤੀ 16: 21; 17: 23; 20: 19; 26: 32. ਇਨ੍ਹਾਂ ਵਿਚੋਂ ਪਹਿਲੀਆਂ ਦੇ ਆਇਤਾਂ ਲੂਕਾ 24: 6, 7 ਵਿਚ ਡਰਿਸਤੇ ਦੀ ਗੱਲ ਤੇ ਲਾਗੂ ਹੰਦੀਆਂ ਹਨ।<sup>57</sup>ਜਿਸੂ ਨੇ ਪਹਿਲਾਂ ਵਾਅਦਾ ਕੀਤਾ ਸੀ ਕਿ ਉਹ ਆਪਣੇ ਚੇਲਿਆਂ ਨੂੰ ਗਲੀਲ ਵਿਚ ਸਿਲੇਗਾ (ਮੱਤੀ 26: 32)। ਉਸ ਨੇ ਇਸ ਮੁਲਾਕਾਤ ਲਈ ਥਾਂ, ਉਸ ਪਹਾੜ ਤੇ ਦੱਸੀ ਸੀ (ਮੱਤੀ 28: 16)। ਇਸ ਤੱਥ ਤੋਂ ਕਿ ਉਸ ਦੇ ਚੇਲਿਆਂ ਨੇ ਬਾਅਦ ਵਿਚ ਉਸ ਨੂੰ ਗਲੀਲ ਵਿਚ ਵੇਖਣਾ ਸੀ, ਕੁਝ ਚੁਣੇ ਹੋਇਆਂ ਦੇ ਛੇਤੀ ਹੀ ਉਸ ਨੂੰ ਵੇਖਣ ਦੀ ਸੰਭਾਵਨਾ ਪ੍ਰਤਮ ਨਹੀਂ ਹੋਈ।<sup>58</sup>ਕਿਤੇ, ਜਿਸੂ ਇਨ੍ਹਾਂ ਔਰਤਾਂ ਨੂੰ ਵਿਖਾਈ ਦਿੱਤਾ (ਮੱਤੀ 28: 9, 10), ਪਰ ਆਸੀਂ ਇਹ ਨਹੀਂ ਜਾਣਦੇ ਕਿ ਇਹ ਵਿਖਾਈ ਦੇਣਾ ਚੇਲਿਆਂ ਨੂੰ ਮਿਲਣ ਲਈ ਜਾਂਦਿਆਂ ਰਾਹ ਵਿਚ ਹੋਇਆ ਸੀ ਜਾਂ ਜਦ ਉਹ ਉੱਥੋਂ ਜਾ ਰਹੀਆਂ ਸਨ। ਹੋਰ ਜਾਣਕਾਰੀ ਲਈ ਇਸ ਕਿਤਾਬ ਵਿਚ ‘ਵਿਸ਼ਵਾਸ ਕਰਨ ਵਿਚ ਦਿੱਕਤ’ ਪਾਠ ਵੇਖੋ।<sup>59</sup>ਮਰਗੁਸ 16: 8 ਦੇ ‘ਕੁਝ ਨਾ ਬੋਲੀਆਂ’ ਅਤੇ ਲੂਕਾ 24: 9 ਦੇ ‘ਸਾਰੀਆਂ ਗੱਲਾਂ ਦੱਸ ਦਿੱਤੀਆਂ’ ਵਿਚ ਮੇਲ ਕਰਨ ਦਾ ਸਭ ਤੋਂ ਅਸਾਨ ਤਰੀਕਾ ਇਹੀ ਹੈ ਕਿ ਉਨ੍ਹਾਂ ਤੋਂ ਇਲਾਵਾ ਜਿਨ੍ਹਾਂ ਕੋਲ ਡਰਿਸਤਿਆਂ ਨੇ ਉਨ੍ਹਾਂ ਕੋਲ ਭੇਜਿਆ ਸੀ, ਕਿਸੇ ਹੋਰ ਨੂੰ ਕੁਝ ਨਹੀਂ ਦੱਸਿਆ।<sup>60</sup>‘ਗਿਆਰਾਂ’ ਉਸ ਵਕਤ ਰਸੂਲਾਂ ਲਈ ਵਰਤਿਆ ਗਿਆ ਹੈ। ਯਹੂਦਾ ਦੀ ਥਾਂ ਭਰਤੀ ਤੋਂ ਪਹਿਲਾਂ, ਜਿਵੇਂ ਪਹਿਲਾਂ ਆਮ ਨਾਂਅ ਲਈ ‘ਰਸੂਲਾਂ’ ਲਈ ‘ਬਾਰਾਂ’ (ਮਰਗੁਸ 14: 17) ਵਰਤਿਆ ਜਾਂਦਾ ਸੀ।

<sup>61</sup>ਕਲੋਪਾਸ, ਜਾਹਿਰ ਤੌਰ 'ਤੇ ਔਰਤਾਂ ਵੱਲੋਂ ਚੇਲਿਆਂ ਨੂੰ ਦੱਸਣ ਵੇਲੇ ਉੱਥੇ ਹੀ ਸੀ (ਲੂਕਾ 24: 22, 23) ਨੇ ਕਿਹਾ, ‘ਸਾਡੇ ਨਾਲ ਦਿਆਂ ਵਿਚੋਂ ਕਈ ਕੁ ਕਬਰ ਉੱਤੇ ਗਏ ਅਰ ਜਿਹੋ ਜਿਹਾ ਤੀਵੀਆਂ ਨੇ ਕਿਹਾ ਸੀ ਤਿਹਾ ਪਾਇਆ, ਪਰ ਉਸ ਨੂੰ ਨਾ ਡਿੱਠਾ’ (ਲੂਕਾ 24: 24)। ਇਸ ਦਾ ਮਤਲਬ ਇਹ ਹੋ ਸਕਦਾ ਹੈ ਕਿ ਉਨ੍ਹਾਂ ਵਿਚੋਂ ਕੁਝ ਜਿਨ੍ਹਾਂ ਨੂੰ ਔਰਤਾਂ ਨੇ ਦੱਸਿਆ ਸੀ, ਨਿੱਕਲ ਕੇ ਕਬਰ ਤੇ ਗਏ ਪਰ ਇਹ ਸੰਭਵ ਤੌਰ 'ਤੇ ਪਤਰਸ ਅਤੇ ਯੂਹੰਨਾ ਦੇ ਖਾਲੀ ਕਬਰ ਵਿਚ ਜਾਣ ਦੀ ਲੂਕਾ ਦੀ ਸਮੀਖਿਆ ਹੈ (ਯੂਹੰਨਾ 20: 1-10)।<sup>62</sup>ਹੇਸਟਰ, 225.

## ਜਿਸੂ ਦੇ ਸਮੇਂ ਡਲਿਸਤੀਨ

